

September 09, 2023

The Manager, Listing Department  
The National Stock Exchange of India Ltd.  
Exchange Plaza, Bandra Kurla Complex,  
Bandra (E), Mumbai - 400 051

NSE Symbol : PANACEABIO

BSE Limited  
Corporate Relationship Department,  
Phiroze Jeejeebhoy Towers,  
Dalal Street, Mumbai - 400 001

BSE Scrip Code: 531349

**Reg.: Compliance under Regulation 47 of SEBI (Listing Obligations and Disclosure Requirements) Regulations, 2015**

Dear Sir/Madam,

In continuation to our letter dated September 07, 2023 and pursuant to Regulation 47 of SEBI (Listing Obligations and Disclosure Requirements) Regulations, 2015, please find enclosed herewith copies of the newspaper advertisements regarding Notice of AGM, Cut-off Date, Remote e-Voting information and Book Closure published on September 08, 2023 in the following newspapers:-

- Business Standard - All Editions;
- Desh Sewak - Punjabi Edition

This is for your kind information and record please.

Thanking you,

Sincerely yours,

for **Panacea Biotec Ltd.**

**Vinod Goel**  
Group CFO and Head Legal  
& Company Secretary

Encls: As above

**TP SOUTHERN ODISHA DISTRIBUTION LIMITED**  
(Procurement Department) **TPSODL**

**BPR North Star Building,  
2nd Floor, Khodasangi, Berhampur, Odisha-760010**

**NOTICE INVITING TENDER** Dt.: 08.09.2023

TP Southern Odisha Distribution Ltd. invites tender from eligible vendors for following:

Sl. No.	Tender Description	NIT Number	EMD (Rs.)	Tender Fee Inclusive of GST (Rs.)	Last date and time of Payment of Tender Fee
1	Rate Contract for Engineering, Supply, Erection & Commissioning of Multiple Projects under SETU FY 2023-24 on "Turnkey Contract Basis".	TPSODL/OT/2023-24/043	20,000 Lacs	5,000	18.09.2023; 18:00 Hrs.
2	Supply of 33kV ARC flash jacket with accessories in PAN/TPSODL.	TPSODL/OT/2023-24/045	50,000	5,000	16.09.2023; 18:00 Hrs.
3	Cable fault locator	TPSODL/OT/2023-24/046	50,000	5,000	16.09.2023; 18:00 Hrs.

For detailed tender, please visit Tender Section on TPSODL website <https://www.tpsouthernodisha.com>

**SITI NETWORKS LIMITED**

Corp. Office: UG Floor, FC 19 & 20, Sector 16A, Film City - 19, Noida - 201301, U.P  
Regd. Office: Unit No.36, 1<sup>st</sup> Floor, A Wing, Madhu Industrial Estate, P.E. Marg, Worli, Mumbai -400013  
E-mail: [cs@sitinetworks.com](mailto:cs@sitinetworks.com); CIN: L24200M2000PLC1610733.  
Website: [www.sitinetworks.com](http://www.sitinetworks.com); Tel: 0120 - 4526700, 4032699

The Company is currently undergoing a corporate insolvency resolution process ("IRP") under the Insolvency and Bankruptcy Code, 2016 ("Code"), pursuant to an order dated 22 February 2023 ("Insolvency Commencement Order") passed by the National Company Law Tribunal ("NCLT"), Mumbai Bench. Vide the Insolvency Commencement Order, Mr. Rohit Mehra, IP Registration No. IBS/IRPA-0219/PD0279/2017-2018/11374, was appointed as the interim resolution professional ("IRP") to manage the affairs of the Company. The operation of the Insolvency Commencement Order was stayed by the National Company Law Appellate Tribunal ("NCLAT") vide its interim order dated 7 March 2023 ("Stay Order") passed in an appeal filed by Ms. Shilpa Ashiana, Director, against the Insolvency Commencement Order. Following the passing of the Stay Order, the management of the Company was handed back to the Board of Directors by the IRP. The appeal against the Insolvency Commencement Order was dismissed by the NCLAT (and the CIRP of the Company resumed) by its final order dated 10 August 2023. The IRP took control and management of the Company on 16 August 2023. Currently, the powers of the Board of Directors of the Company stand suspended and are being exercised by Mr. Rohit Mehra as the IRP of the Company in accordance with the provisions of the Code and related regulations.

**NOTICE OF 17<sup>th</sup> ANNUAL GENERAL MEETING**

NOTICE is hereby given that 17<sup>th</sup> Annual General Meeting (AGM) of the Equity Shareholders of the Company will be held on Friday, the 29<sup>th</sup> day of September 2023 at 3:00 p.m. through Video Conferencing ("VC") / Other Audio Visual Means ("OAVM") to transact the businesses as set out in the Notice of AGM of the Company.

The AGM will be held through VC/OAVM without physical presence of the shareholders in compliance with applicable provisions of the Companies Act read with General Circular Nos. 14/2020 dated April 8, 2020, 17/2020 dated April 13, 2020, 20/2020 dated May 5, 2020, 02/2021 dated January 13, 2021, 19/2021 dated December 8, 2021, 21/2021 dated December 14, 2021, 2/2022 dated May 5, 2022 and 10/2022 dated December 28, 2022 issued by the Ministry of Corporate Affairs (hereinafter collectively referred to as "MCA Circulars") and General Nos. SEBI/HO/CFD/CMD/IR/2020/279 dated May 12, 2020, SEBI/HO/CFD/CMD/IR/2021/11 dated January 15, 2021, SEBI/HO/CFD/CMD/IR/2022/62 dated May 13, 2022 and SEBI/HO/CFD/PO-2/P/IR/2023/4 dated January 5, 2023 (hereinafter collectively referred to as "SEBI Circulars").

The Annual Report for the financial year 2022-23 comprising inter-alia details of the Annual General Meeting, Audited Financial Statements on a standalone and consolidated basis, Directors' Report & Auditor's Report for the financial year ended March 31, 2023 and other documents required to be attached therewith has been sent to the Members, whose e-mail addresses are registered with the Company/Depository Participant(s), on September 1, 2023, through electronic mode pursuant to the provisions of Sections 101 and other applicable provisions of the Companies Act, 2013, and Rules made thereunder and applicable provisions of the Securities and Exchange Board of India (Listing Obligations and Disclosure Requirements) Regulations, 2015 (as amended), MCA Circulars and SEBI Circulars. The aforesaid documents (Annual Report 2022-23) are also available on the Company's website [www.sitinetworks.com](http://www.sitinetworks.com), on the website of the Stock Exchange(s) i.e. BSE Limited (BSE) and National Stock Exchange of India Limited (NSE) at [www.bseindia.com](http://www.bseindia.com) and [www.nseindia.com](http://www.nseindia.com), respectively and also on the website of Central Depository Services (India) Limited (CDSL) at [www.evotingindia.com](http://www.evotingindia.com).

In compliance with Regulation 44 of the SEBI (Listing Obligations and Disclosure Requirements) Regulations, 2015 and Section 101 of the Companies Act, 2013 (as amended), MCA Circulars and SEBI Circulars (Management and Administration) Rules, 2014, as amended, MCA Circulars and SEBI Circulars, the Company is pleased to provide to all its members, the facility to exercise their vote on all the resolutions set forth in the Notice of AGM of the Company, electronically (remote e-voting) through e-voting facility provided by Central Depository Services (India) Limited ("CDSL").

**Remote e-voting facility for all items of business contained in the Notice of AGM shall commence from September 25, 2023 at 10:00 a.m. and will end on September 28, 2023 (Thursday) at 5:00 p.m. Remote e-voting module shall not be allowed before the said date and time. The remote e-voting module shall be disabled by CDSL thereafter, the members shall not be allowed beyond 5:00 p.m. on September 28, 2023 (Thursday). During the period of remote e-voting, Equity Shareholders of the Company holding shares either in physical form or in dematerialized form as on the Cut-Off date of September 22, 2023 (Friday), shall be entitled to avail the facility of remote e-voting as well as voting at the AGM through electronic means and the voting rights of the members shall be in proportion to their shares of the paid up equity share capital of the Company as on the Cut-Off date.**

The facility for voting through electronic means will also be made available at the AGM. The members who will be present at the AGM through VC/OAVM and have not already cast their votes through remote e-voting and are otherwise not barred from doing so, shall be eligible to vote during the AGM. Any person, who acquires Equity Shares of the Company and becomes member of the Company after dispatch of Notice of AGM and holding shares as on Cut-Off date i.e. Friday, September 22, 2023 may follow steps mentioned in Notice of AGM. However, if a member is already registered with CDSL/NSDL for remote e-voting then such member (member) may wish his/her existing USER ID and Password to cast his/her votes.

The Board of Directors has appointed M/s Amit Agarwal & Associates, Practicing Company Secretaries (having Firm Registration No. 12001DE191600) as a Scrutinizer to scrutinize the remote e-voting process at AGM in a fair and transparent manner and for conducting the scrutiny of the votes cast. The Members, who have cast their vote by remote e-voting prior to AGM, may also attend AGM but shall not be entitled to cast their vote again. The facility for e-voting shall be made available at AGM and the members attending AGM shall cast their vote by remote e-voting prior to AGM, shall be able to vote at AGM through electronic means.

In case you have not registered your e-mail address, please follow the below instructions:

Shareholders holding physical shares	Members of the Company holding Equity Shares of the Company in physical Form and who have not registered their e-mail addresses may get their e-mail addresses registered with Link Intime India Pvt. Ltd., by sending appropriate e-mail on <a href="mailto:linkintime@linkintime.co.in">linkintime@linkintime.co.in</a> . The Members are requested to mention their details such as Name, Folio Number, Certificate number, PAN, mobile number and e-mail id on e-mail and enclose image of share certificate in PDF or JPEG format (up to 1 MB).
Shareholders holding shares in Demat form	For registration of e-mail address, the Members are requested to register their e-mail address, in respect of demat holdings with the respective Depository Participant (DP) by following the procedure prescribed by the Depository Participant.

For details relating to remote e-voting and attending meeting through VC/OAVM, please refer to Notes including Note No. 18 to 26 forming part of the Notice of AGM. The Notice of AGM is available as part of Annual Report on the website of the Company at [www.sitinetworks.com](http://www.sitinetworks.com) and on the website of CDSL at [www.evotingindia.com](http://www.evotingindia.com) and on the website of the Stock Exchange(s) i.e. BSE Limited (BSE) and National Stock Exchange of India Limited (NSE) at [www.bseindia.com](http://www.bseindia.com) and [www.nseindia.com](http://www.nseindia.com), respectively. The Members can join the AGM in the VC/OAVM mode 15 minutes before and after the scheduled time of the commencement of the Meeting by following the procedure mentioned in the Notes forming part of the Notice of AGM.

Login type	Helpdesk details
Individual Shareholders holding securities in Demat mode with CDSL	Members facing any technical issue in login can contact CDSL helpdesk by sending a request at <a href="mailto:helpdesk.evoting@cdsindia.com">helpdesk.evoting@cdsindia.com</a> or contact at toll free no. 1800 225 533
Individual Shareholders holding securities in Demat mode with NSDL	Members facing any technical issue in login can contact NSDL helpdesk by sending a request at <a href="mailto:evoting@nsdl.co.in">evoting@nsdl.co.in</a> or call at toll free no. 022-4886 7000 and 022-2499 7000

If you have any queries or issues regarding attending AGM & e-voting from the CDSL e-voting System, you can write an e-mail to [helpdesk.evoting@cdsindia.com](mailto:helpdesk.evoting@cdsindia.com) or contact at toll free no. 1800 225 533. All grievances connected with the facility for voting by electronic means may be addressed to Mr. Rakesh Dalvi, Sr. Manager, (CDSL), Central Depository Services (India) Limited, A Wing, 25<sup>th</sup> Floor, Marathon Futurex, MG Road, Compounds, N.M. Joshi Marg, Lower Parel (East), Mumbai - 400013 or send an e-mail to [helpdesk.evoting@cdsindia.com](mailto:helpdesk.evoting@cdsindia.com) or call toll free no. 1800 225 533.

For SITI Networks Limited  
Suresh Kumar  
Company Secretary & Compliance Officer  
Date: 08.09.2023  
Membership No.: ACS14390

**Panacea Biotech Limited**  
CIN: L33177PB1984PLC02350  
Regd. Office: Ambala-Chandigarh Highway, Lado - 140 501, Punjab  
Corp. Office: B-1 Extn-G/3, Mohan Co-operative Indl. Estate, Mathura Road, Lado - 110 044 Website: [www.panacea-biotech.com/](http://www.panacea-biotech.com/)  
E-mail: [companysec@panacea-biotech.com](mailto:companysec@panacea-biotech.com) /

In terms of the said Circulars, the Notice of AGM and Annual Report including the Audited Financial Statements for the financial year ended 31.03.2023 ("Annual Report"), have been electronically sent on Thursday, 07.09.2023 only to the members whose names appeared in the Register of Members / list of Beneficial Owners maintained by the depositories as on 01.09.2023 and who have registered their email addresses with the Company / its Registrar & Transfer Agent, viz. Skyles Financial Services Pvt. Ltd. ("RTA") / Depository Participants ("DPs").

The copy of AGM Notice and the Annual Report are also available on the Company's website at [www.panacea-biotech.com](http://www.panacea-biotech.com) and at the respective websites of National Securities Depository Limited ("NSDL") viz. <https://www.evoting.nsdl.com> and the stock exchanges on which the shares of the Company are listed, viz. NSE at [www.nseindia.com](http://www.nseindia.com) and BSE at [www.bseindia.com](http://www.bseindia.com).

In compliance with the provisions of Section 108 of the Companies Act, 2013 and Rule 20 of the Companies (Management and Administration) Rules, 2014, as amended from time to time, Regulation 44 of SEBI LODR Regulations and in accordance with MCA Circulars, the Company is pleased to provide e-voting facility to its members enabling them to cast their vote electronically on all the resolutions as set out in the AGM Notice. The members may cast their vote electronically through voting system (remote e-voting) of the NSDL.

All the members are informed that:

- The Ordinary and Special Business as stated in the AGM Notice shall be transacted through voting by electronic means.
- The remote e-voting period shall commence from Tuesday, 26.09.2023 from 09:00 a.m. (IST) and shall end on Thursday, 28.09.2023 (upto 05:00 p.m. IST). The remote e-voting module shall be disabled for voting thereafter and once the vote on a resolution is cast by the member, he/she shall not be allowed to change it subsequently.
- The Cut-off date for determining the eligibility to vote by remote e-voting or by e-voting system at the AGM is Friday, 22.09.2023 (Cut-off date) and the members whose names are on the Register of Members as on the Cut-off date shall be eligible to vote.
- Any person who becomes member of the Company after the dispatch of the AGM Notice and holding shares as on the Cut-Off Date, may obtain the user ID and password by sending a request to the Company's RTA by email at [companysec@skylesindia.com](mailto:companysec@skylesindia.com). However, a person who is already registered with NSDL for e-voting, then existing user id and password can be used for casting vote. A member can also use the Online ID/Password; This registration / update of member's holding shares in demat form will be done by the depositories to send the instructions pertaining to remote e-voting as printed in the AGM Notice carefully.
- Members may also note that: (a) the members who have already cast their vote by remote e-voting prior to the AGM, may also attend the AGM but shall not be entitled to cast their vote again at the AGM. (b) the facility of voting through electronic mode shall be available at the AGM, and (c) a person whose name is recorded in the Register of Members as on the Register of Beneficial Owners maintained by the depositories as on the Cut-Off Date only shall be entitled to avail the facility of remote e-voting as well as voting at the AGM.
- Members who have not registered their email address and in consequence could not receive the AGM Notice and Annual Report, may temporarily get their email address registered with the Company's RTA, by clicking the link: <https://www.skylesindia.com/EmailRegId> and follow the registration process as guided thereafter. Post successful registration of the email, the RTA will promptly share a copy of AGM Notice and Annual Report & the procedure for e-voting along with the User ID and the Password to enable e-voting for the AGM, but not later than within 48 hours of receipt of the e-mail ID from the eligible Member. It is clarified that for permanent registration / update of member's holding shares in demat form, members will have to send the request to the Depository through the concerned DP and those holding shares in physical form may send the request to the Company's RTA, by following due procedure.

Pursuant to the provisions of Section 91 of the Act and Regulation 42 of the SEBI LODR Regulations, the Register of Members and the Share Transfer Books of the Company will remain closed from Friday, September 22, 2023 to Friday, September 29, 2023 (both days inclusive) for the purpose of AGM.

The Company has appointed Mr. Debaraj Deb Nath, Practicing Company Secretary (Membership No. F-7775), Partner of M/s. R&D Company Secretaries as the Scrutinizer to scrutinize the remote e-voting and e-voting at the AGM in a fair and transparent manner.

For detailed instructions pertaining to e-voting, the members may please refer to the Section "Instruction for E-voting" in the AGM Notice. In case of any query pertaining to e-voting procedure, the members may refer the Frequently Asked Questions (FAQs) for members and e-voting user manual for members available at the Downloads sections at [www.evoting.nsdl.com](http://www.evoting.nsdl.com) or contact Ms. Pallavi Mahtra, Manager, NSDL, 4<sup>th</sup> Floor, A Wing, Trade World, Kamala Mills Compound, Senapati Bapat Marg, Lower Parel, Mumbai 400013 at the designated email address: [evoting@nsdl.co.in](mailto:evoting@nsdl.co.in) or call at Tel: +91-022-48867000 and +91-022-24997000 who will also be available for queries connected to the voting through electronic means and provide assistance for AGM participation. Members may also write to the Company's RTA at [admin@skylesindia.com](mailto:admin@skylesindia.com) / [compliance@skylesindia.com](mailto:compliance@skylesindia.com) or to the Company Secretary at [companysec@panacea-biotech.com](mailto:companysec@panacea-biotech.com).

By order of the Board of Directors  
For Panacea Biotech Limited  
Sd/-  
Vinood Goyal  
Group CFO and Head Legal & Company Secretary

Date: September 07, 2023  
Place: New Delhi

**THE FERTILISERS AND CHEMICALS TRAVANCORE LTD.** (A Government of India Enterprise)  
Regd. Office: Eloor, Udyogamandal-683 501, Kochi, Kerala. CIN: L24129KL19430000371  
Phone: 0484-2567620, Fax: 0484 2546637, Email: [investors@factindia.com](mailto:investors@factindia.com), website: <http://www.fact.co.in>

**NOTICE TO THE MEMBERS**

NOTICE is hereby given that the 79<sup>th</sup> Annual General Meeting (AGM) of the members of The Fertilisers and Chemicals Travancore Ltd. will be held on Friday the 29<sup>th</sup> September, 2023, at 11.00 A.M., through Video Conferencing ("VC")/Other Audio Visual Means ("OAVM") in compliance with Circulars issued by the Ministry of Corporate Affairs ("MCA") and the Securities and Exchange Board of India ("SEBI") to transact the business set out in the Notice of the AGM.

The Company has sent the Notice of 79<sup>th</sup> AGM along with Annual Report on 05-09-2023 through electronic mode to members whose email addresses are registered with the Company/Depositories in accordance with the Circulars issued by the Ministry of Corporate Affairs. The Notice of 79<sup>th</sup> AGM and Annual Report of the Company for the Financial Year ended 31<sup>st</sup> March, 2023, is available on the website of the Company at [www.fact.co.in](http://www.fact.co.in) and at the website of the National Stock Exchange of India Limited, [www.nseindia.com](http://www.nseindia.com).

Pursuant to the provisions of Section 108 of the Companies Act, 2013 read with Rule 20 of the Companies (Management and Administration) Rules, 2014 (as amended) and Regulation 44 of SEBI (Listing Obligations & Disclosure Requirements) Regulations 2015 (as amended), and various Circulars issued by MCA, the Company is providing facility of remote e-voting to its Members in respect of the business to be transacted at the AGM, through the electronic voting system of Central Depository Services (India) Limited (CDSL).

The Board of Directors of the Company at their meeting held on 05<sup>th</sup> May 2023 has recommended a final Dividend of Re. 1 per equity share (i.e. 10% of the paid up equity share capital) for the financial year 2022-23. The final dividend, if approved by the members in the AGM, subject to deduction of tax at source, will be paid / dispatched on or before 28<sup>th</sup> October 2023. Members may note that the Income Tax Act, 1961, as amended by the Finance Act, 2020, mandates that dividend paid or distributed by a Company is taxable in the hands of members.

The Cut-Off Date to be eligible to vote by electronic means and payment of dividend is Friday, 22<sup>nd</sup> September, 2023. Only those members whose name appear in the Register of Members/ Beneficial Owners as on the Cut-Off Date will be considered eligible for e-voting and dividend. Pursuant to section 91 of the Companies Act 2013, it is hereby informed that the Share Transfer Books and Register of Members shall be closed from 23<sup>rd</sup> September 2023 to 29<sup>th</sup> September 2023 (Both days inclusive) for the purpose of AGM.

The e-voting period shall commence from 9.00 a.m. (IST) on Tuesday, 26<sup>th</sup> September, 2023 and end at 5.00 p.m. (IST) on Thursday, 28<sup>th</sup> September, 2023. During this period shareholders of the Company, holding shares either in physical form or in dematerialized form, as on the cut-off date of 22<sup>nd</sup> September, 2023 may cast their vote electronically. The e-voting module shall be disabled by CDSL for voting thereafter. Once the vote on a resolution is cast by the member, subsequent changes shall not be allowed.

The Members participating in the 79<sup>th</sup> AGM and who had not cast their vote by remote e-voting shall be entitled to cast their votes through e-voting system during the AGM. The members who have cast their vote by remote e-voting prior to the AGM may also attend/participate in the AGM through VC/OAVM but shall not be entitled to cast their vote again. The Board of Directors of the Company has appointed Shri M.C. Sajumon, Practicing Company Secretary, Ernakulam, as Scrutinizer to scrutinize the remote e-voting in a fair and transparent manner.

The members may update their bank account details with the RTA of the Company or with their respective Depository Participant (DP) for the purpose of receiving dividend, if declared, directly in bank account through Electronic Clearing Service (ECS) or any other means.

SEBI has mandated the submission of PAN, KYC and nomination details by members holding shares in physical form by 30<sup>th</sup> September, 2023. Kindly update the same for receiving timely information.

In case of any queries or issues regarding e-voting, the Frequently Asked Questions ("FAQs") and e-voting manual available at [www.evotingindia.com](http://www.evotingindia.com), under help section may be referred to or sent to [helpdesk.evoting@cdsindia.com](mailto:helpdesk.evoting@cdsindia.com) or helpline number 1800225533 may be contacted. All grievances connected with the facility for voting by electronic means may be addressed to Mr. Rakesh Dalvi, Manager, Central Depository Services (India) Limited (CDSL), A Wing, 25<sup>th</sup> Floor, Marathon Futurex, Mafatlal Mill Compounds, N.M.Joshi Marg, Lower Parel (East), Mumbai - 400013.

By Order of the Board of Directors  
Sd/-  
Susan Abraham  
Company Secretary

Place: Udyogamandal  
Date: 05-09-2023

**ANG Lifesciences India Limited**  
Reg: SCO-113 Darbara Complex Ranjita Avenue B Block Amritsar -143001  
CIN: L24230PB2006PLC030341 | Website: [www.anglifesciences.com](http://www.anglifesciences.com) | [cs@anglifesciences.com](mailto:cs@anglifesciences.com) | Tel No. : 0183-5133473

September 07, 2023

Dear Member(s),

This is to inform you that, the 17<sup>th</sup> Annual General Meeting (AGM) of the shareholders of the Company on Saturday, 30<sup>th</sup> day of September, 2023 at 12.00 p.m. through video conferencing/other audio visual means to transact the business set out in the Notice of the said AGM.

The Notice of the AGM of the Company along with its annexures can be accessed on the website of the Company at [www.anglifesciences.com](http://www.anglifesciences.com), website of stock exchanges i.e. BSE Limited at [www.bseindia.com](http://www.bseindia.com).

In compliance with the applicable provisions of the Companies Act, 2013 ("Act") and Listing Regulations, General Circular Nos. 14/2020 and 17/2020 dated April 8, 2020 and April 13, 2020 respectively, General Circular No. 22/2020 dated June 15, 2020, General Circular No. 33/2020 dated September 28, 2020, General Circular No. 39/ 2020 dated December 31, 2020, General Circular No. 10/2021 dated June 23, 2021, General Circular No. 20/2021 dated December 8, 2021, and General Circular No. 3/2022 dated May 5, 2022, respectively, issued by the Ministry of Corporate Affairs (collectively referred to as "MCA Circulars") and Circular Nos. SEBI/HO/CFD/CMD/IR/2020/279 dated May 12, 2020, SEBI/HO/CFD/CMD/IR/2021/11 dated January 15, 2021 and SEBI/HO/CFD/CMD/IR/2022/62 dated May 13, 2022 issued by the Securities and Exchange Board of India (collectively referred to as "SEBI Circulars") and in compliance with the provisions of the Act and the SEBI (Listing Obligations and Disclosure Requirements) Regulations, 2015 ("Listing Regulations"), the AGM of the Company is being conducted through VC/OAVM facility, which does not require physical presence of members at a common venue in accordance with the MCA Circulars, the SEBI Circulars, the Act and the Listing Regulations.

The Members can attend and participate in the AGM through the VC/OAVM facility. Only the details of which are provided by the Company in the Notice of the AGM. Accordingly, please note that no provision has been made to attend and participate in the AGM of the Company in person.

The Company has engaged with National Securities Depository Limited for facilitating Remote e-Voting to enable the Members to cast their votes electronically in respect of all the resolutions as set out in the AGM Notice.

Members of the Company holding shares either in physical form or in electronic form as on the "Cut-off date" i.e., Saturday, September 23, 2023, may cast their vote by remote e-voting before the AGM or e-voting during the AGM. The remote e-voting shall commence on Wednesday, September 27<sup>th</sup>, 2023 (9:00 a.m. IST) and end on Friday, September 29<sup>th</sup>, 2023 (5:00 p.m. IST).

Yours faithfully,  
For ANG Lifesciences India Limited  
Sd/-  
Renu Kar  
Company Secretary

**POWER FINANCE CORPORATION LIMITED**  
(A Maharatna Company)  
Regd. Office: Urangudi, 1, Barabanta Lane, Connaught Place, New Delhi - 110001, India  
E-mail: [investorrelations@pfcindia.com](mailto:investorrelations@pfcindia.com) Website: [www.pfcindia.com](http://www.pfcindia.com)  
CIN: L65910DL188602002482

**NOTICE FOR PHYSICAL SHAREHOLDERS**

The Board of Directors of Power Finance Corporation Ltd. in its meeting held on 11<sup>th</sup> August, 2023 approved the issue of Bonus shares to the shareholders of the Company in the ratio of 1:4, i.e. one (1) bonus equity share of ₹10/- fully fully paid-up for every four (4) existing equity shares of ₹10/- each fully paid-up, to the eligible members, subject to the approval of shareholders.

Pursuant to Regulation 42 of SEBI (Listing Obligations & Disclosure Requirements) Regulations, 2015 read with applicable provisions of Companies Act, 2013, the Company has fixed the 21<sup>st</sup> day of September 2023 as the Record Date for the purpose of ascertaining the eligibility of members of the Company for Bonus Issue.

It is further informed that pursuant to SEBI (ICDR) (Second Amendment) Regulations, 2023 effective from 23.05.2023, the allotment of shares in bonus issue shall be made only in dematerialized form and thus, all the eligible members of the Company holding equity shares in physical mode are hereby advised to dematerialize their physical share certificates, by contacting their respective Depository Participant (DP) on or before the Record Date, for receipt of bonus equity shares in their respective beneficial account. In case, shares of the Company are held in physical form as on the Record Date, the bonus equity shares so entitled, shall be transferred to the Suspense Account opened by the Company in this regard.

In case of any query, please contact the Registrar & Share Transfer Agent of the Company:

KFin Technologies Ltd  
Unit: Power Finance Corporation Limited  
E-mail: [ei.edward@rs.kfintech.com](mailto:ei.edward@rs.kfintech.com)  
Contact no.: 18003094001  
Website: <https://rs.kfintech.com>

For and on behalf of Power Finance Corporation Limited  
Sd/-  
Date: September 07, 2023 (Manish Kumar Agarwal)  
Place: New Delhi Company Secretary

**Companies, Insight Out**

Companies, Monday to Saturday  
To book your copy, sms reaches to 57575 or email order@bsmail.in

Business Standard  
Insight Out

Sd/-  
Susan Abraham  
Company Secretary

Date: 05-09-2023

**TP SOUTHERN ODISHA DISTRIBUTION LIMITED**  
(Procurement Department) **TPSODL**

**BPR North Star Building,  
2nd Floor, Khodasingi, Berhampur, Odisha-760010**

**NOTICE INVITING TENDER** Dt.: 08.09.2023

TP Southern Odisha Distribution Ltd. invites tender from eligible vendors for following:

Sl. No.	Tender Description	NIT Number	EMD (Rs.)	Tender Fee Inclusive of GST (Rs.)	Last date and time of Payment of Tender Fee
1	Rate Contract for Engineering, Supply, Erection & Commissioning of Multiple Projects under SETU FY 2023-24 on "Turnkey Contract Basis".	TPSODL/OT/2023-24/043	20,000 Lacs	5,000	18.09.2023; 18:00 Hrs.
2	Supply of 33kV ARC flash jacket with accessories in PAN/TPSODL.	TPSODL/OT/2023-24/045	50,000	5,000	16.09.2023; 18:00 Hrs.
3	Cable fault locator	TPSODL/OT/2023-24/046	50,000	5,000	16.09.2023; 18:00 Hrs.

For detailed tender, please visit Tender Section on TPSODL website <https://www.tpsouthernodisha.com>

**SITI NETWORKS LIMITED**

Corp. Office: UG Floor, FC 19 & 20, Sector 16A, Film City - 19, Noida - 201031, U.P  
Regd. Office: Unit No-36, 1<sup>st</sup> Floor, A Wing, Madhu Industrial Estate, P.E. Marg, Worli, Mumbai -400013  
E-mail: [cs@sitinetworks.com](mailto:cs@sitinetworks.com); CIN: L24200M2000PLC1610733.  
Website: [www.sitinetworks.com](http://www.sitinetworks.com); Tel: 0120 - 4526700, 4032699

The Company is currently undergoing a corporate insolvency resolution process ("IRP") under the Insolvency and Bankruptcy Code, 2016 ("Code"), pursuant to an order dated 22 February 2023 ("Insolvency Commencement Order") passed by the National Company Law Tribunal ("NCLT"), Mumbai Bench. Vide the Insolvency Commencement Order, Mr. Rohit Mehra, IP Registration No. IRB/IPA-0219/PD-02079/2017-2018/11374, was appointed as the interim resolution professional ("IRP") to manage the affairs of the Company. The operation of the Insolvency Commencement Order was stayed by the National Company Law Appellate Tribunal ("NCLAT") vide its interim order dated 7 March 2023 ("Stay Order") passed in an appeal filed by Ms. Shilpa Ashiana, Director, against the Insolvency Commencement Order. Following the passing of the Stay Order, the management of the Company was handed back to the Board of Directors by the IRP. The appeal against the Insolvency Commencement Order was dismissed by the NCLAT (and the CIRP of the Company resumed) by its final order dated 10 August 2023. The IRP took control and management of the Company on 16 August 2023. Currently, the powers of the Board of Directors of the Company stand suspended and are being exercised by Mr. Rohit Mehra as the IRP of the Company in accordance with the provisions of the Code and related regulations.

**NOTICE OF 17<sup>th</sup> ANNUAL GENERAL MEETING**

NOTICE is hereby given that 17<sup>th</sup> Annual General Meeting (AGM) of the Equity Shareholders of the Company will be held on Friday, the 29<sup>th</sup> day of September 2023 at 3:00 p.m. through Video Conferencing ("VC") / Other Audio Visual Means ("OAVM") to transact the businesses as set out in the Notice of AGM of the Company.

The AGM will be held through VC/OAVM without physical presence of the shareholders in compliance with applicable provisions of the Companies Act read with General Circular Nos. 14/2020 dated April 8, 2020, 17/2020 dated April 13, 2020, 20/2020 dated May 5, 2020, 02/2021 dated January 13, 2021, 19/2021 dated December 8, 2021, 21/2021 dated December 14, 2021, 2/2022 dated May 5, 2022 and 10/2022 dated December 28, 2022 issued by the Ministry of Corporate Affairs (hereinafter collectively referred to as "MCA Circulars") and Circular Nos. SEBI/HO/CFD/CMD/IR/2020/79 dated May 12, 2020, SEBI/HO/CFD/CMD/IR/2021/11 dated January 15, 2021, SEBI/HO/CFD/CMD/IR/2022/62 dated May 13, 2022 and SEBI/HO/CFD/PO-2/P/IR/2023/4 dated January 5, 2023 (hereinafter collectively referred to as "SEBI Circulars").

The Annual Report for the financial year 2022-23 comprising inter-alia details of the Annual General Meeting, Audited Financial Statements on a standalone and consolidated basis, Directors' Report & Auditor's Report for the financial year ended March 31, 2023 and other documents required to be attached therewith has been sent to the Members, whose e-mail addresses are registered with the Company/Depository Participant(s), on September 1, 2023, through electronic mode pursuant to the provisions of Sections 101 and other applicable provisions of the Companies Act, 2013, and Rules made thereunder and applicable provisions of the Securities and Exchange Board of India (Listing Obligations and Disclosure Requirements) Regulations, 2015 (as amended), MCA Circulars and SEBI Circulars. The aforesaid documents (Annual Report 2022-23) are also available on the Company's website [www.sitinetworks.com](http://www.sitinetworks.com), on the website of the Stock Exchange(s) i.e. BSE Limited (BSE) and National Stock Exchange of India Limited (NSE) at [www.bseindia.com](http://www.bseindia.com) and [www.nseindia.com](http://www.nseindia.com), respectively and also on the website of Central Depository Services (India) Limited (CDSL) at [www.evotingindia.com](http://www.evotingindia.com).

In compliance with Regulation 44 of the SEBI (Listing Obligations and Disclosure Requirements) Regulations, 2015 (as amended) and Section 173 of the Companies Act, 2013 (as amended), MCA Circulars (Management and Administration) Rules, 2014, as amended, MCA Circulars and SEBI Circulars, the Company is pleased to provide to all its members, the facility to exercise their vote on all the resolutions set forth in the Notice of AGM of the Company, electronically (remote e-voting) through e-voting facility provided by Central Depository Services (India) Limited ("CDSL").

**Remote e-voting facility for all items of business contained in the Notice of AGM shall commence from September 25, 2023 at 10:00 a.m. and will end on September 28, 2023 (Thursday) at 5:00 p.m. Remote e-voting module shall not be allowed before the said date and time. The remote e-voting module shall be disabled by CDSL thereafter, the members shall not be allowed beyond 5:00 p.m. on September 28, 2023 (Thursday). During the period of remote e-voting, Equity Shareholders of the Company holding shares either in physical form or in dematerialized form as on the Cut-Off date of September 22, 2023 (Friday), shall be entitled to avail the facility of remote e-voting as well as voting at the AGM through electronic means and the voting rights of the members shall be in proportion to their shares of the paid up equity share capital of the Company as on the Cut-Off date.**

The facility for voting through electronic means will also be made available at the AGM. The members who will be present at the AGM through VC/OAVM and have not already cast their votes through remote e-voting and are otherwise not barred from doing so, shall be eligible to vote during the AGM. Any person, who acquires Equity Shares of the Company and becomes member of the Company after dispatch of Notice of AGM and holding shares as on Cut-Off date i.e. Friday, September 22, 2023 may follow steps mentioned in Notice of AGM. However, if a member is already registered with CDSL/NSDL for remote e-voting then such member (member) may use his/her existing USER ID and Password to cast his/her votes.

The Board of Directors has appointed M/s Amit Agarwal & Associates, Practicing Company Secretaries (having Firm Registration No. 12001DE191600) as a Scrutinizer to scrutinize the remote e-voting process at AGM in a fair and transparent manner and for conducting the scrutiny of the votes cast. The Members, who have cast their vote by remote e-voting prior to AGM, may also attend AGM but shall not be entitled to cast their vote again. The facility for e-voting shall be made available at AGM and the members attending AGM shall cast their vote by remote e-voting prior to AGM, shall be able to vote at AGM through electronic means.

In case you have not registered your e-mail address, please follow the below instructions:

Shareholders holding physical shares	Members of the Company holding Equity Shares of the Company in physical Form and who have not registered their e-mail addresses may get their e-mail addresses registered with Link Intime India Pvt. Ltd., by sending appropriate e-mail on <a href="mailto:linkintime@linkintime.co.in">linkintime@linkintime.co.in</a> . The Members are requested to mention their details such as Name, Folio Number, Certificate number, PAN, mobile number and e-mail id on e-mail and enclose image of share certificate in PDF or JPEG format (up to 1 MB).
Shareholders holding shares in Demat form	For registration of e-mail address, the Members are requested to register their e-mail address, in respect of demat holdings with the respective Depository Participant (DP) by following the procedure prescribed by the Depository Participant.

For details relating to remote e-voting and attending meeting through VC/OAVM, please refer to Notes including Note No. 18 to 26 forming part of the Notice of AGM. The Notice of AGM is available as part of Annual Report on the website of the Company at [www.sitinetworks.com](http://www.sitinetworks.com) and on the website of CDSL at [www.evotingindia.com](http://www.evotingindia.com) and on the website of the Stock Exchange(s) i.e. BSE Limited (BSE) and National Stock Exchange of India Limited (NSE) at [www.bseindia.com](http://www.bseindia.com) and [www.nseindia.com](http://www.nseindia.com), respectively. The Members can join the AGM in the VC/OAVM mode 15 minutes before and after the scheduled time of the commencement of the Meeting by following the procedure mentioned in the Notes forming part of the Notice of AGM.

Helpdesk for Individual Shareholders holding securities in demat mode for any technical issues related to login through Depository i.e. CDSL and NSDL:

Login type	Helpdesk details
Individual Shareholders holding securities in Demat mode with CDSL	Members facing any technical issue in login can contact CDSL helpdesk by sending a request at <a href="mailto:helpdesk.evoting@cdsindia.com">helpdesk.evoting@cdsindia.com</a> or contact at toll free no. 1800 225 533
Individual Shareholders holding securities in Demat mode with NSDL	Members facing any technical issue in login can contact NSDL helpdesk by sending a request at <a href="mailto:evoting@nsdl.co.in">evoting@nsdl.co.in</a> or call at toll free no. 022-4886 7000 and 022-2499 7000

If you have any queries or issues regarding attending AGM & e-voting from the CDSL e-voting System, you can write an e-mail to [helpdesk.evoting@cdsindia.com](mailto:helpdesk.evoting@cdsindia.com) or contact at toll free no. 1800 225 533. All grievances connected with the facility for voting by electronic means may be addressed to Mr. Rakesh Dalvi, Sr. Manager, (CDSL), Central Depository Services (India) Limited, A Wing, 25<sup>th</sup> Floor, Marathon Futurex, MG Road, Compounds, N.M. Joshi Marg, Lower Parel (East), Mumbai - 400013 or send an e-mail to [helpdesk.evoting@cdsindia.com](mailto:helpdesk.evoting@cdsindia.com) or call toll free no. 1800 225 533.

For SITI Networks Limited  
Suresh Kumar  
Company Secretary & Compliance Officer  
Date: 08.09.2023  
Membership No.: ACS14390

**Panacea Biotech Limited**  
CIN: L33177PB1984PLC02350  
Regd. Office: Ambala-Chandigarh Highway, Lallo - 140 501, Punjab  
Corp. Office: B-1 Extn-G/3, Mohan Co-operative Indl. Estate, Mathura Road, Lallo - 110 044 Website: [www.panaceabio.com/](http://www.panaceabio.com/)  
E-mail: [companysec@panaceabio.com](mailto:companysec@panaceabio.com); Tel: +91 11 41679000, Fax: +91 11 41679070

**NOTICE OF ANNUAL GENERAL MEETING AND E-VOTING INFORMATION**

Notice is hereby given that the 39<sup>th</sup> Annual General Meeting ("AGM") of the members of Panacea Biotech Ltd. ("the Company") is scheduled to be held on Friday, September 29, 2023 at 11:30 A.M. (IST) through Video Conferencing / Other Audio-Visual Means ("VC/OAVM") without physical presence of the members at common venue, in compliance with the applicable provisions of the Companies Act, 2013 ("Act") and Rules made thereunder and the SEBI (Listing Obligations and Disclosure Requirements) Regulations, 2015 ("SEBI LODR Regulations") read with General Circulars issued by the Ministry of Corporate Affairs ("MCA Circulars") and Circulars issued by the Securities and Exchange Board of India ("SEBI Circulars"), to transact the businesses as set out in the AGM Notice dated 12.08.2023.

In terms of the said Circulars, the Notice of AGM and Annual Report including the Audited Financial Statements for the financial year ended 31.03.2023 ("Annual Report"), have been electronically sent on Thursday, 07.09.2023 only to the members whose names appeared in the Register of Members / list of Beneficial Owners maintained by the depositories as on 01.09.2023 and who have registered their email addresses with the Company / its Registrar & Transfer Agent, viz. Skyles Financial Services Pvt. Ltd. ("RTA") / Depository Participants ("DPs").

The copy of AGM Notice and the Annual Report are also available on the Company's website at [www.panaceabio.com/](http://www.panaceabio.com/) and at the respective websites of National Securities Depository Limited ("NSDL") viz. <https://www.evoting.nsdl.com> and the stock exchanges on which the shares of the Company are listed, viz. NSE at [www.nseindia.com](http://www.nseindia.com) and BSE at [www.bseindia.com](http://www.bseindia.com).

In compliance with the provisions of Section 108 of the Companies Act, 2013 read with Rule 20 of the Companies (Management and Administration) Rules, 2014, as amended from time to time, Regulation 44 of SEBI LODR Regulations and in accordance with MCA Circulars, the Company is pleased to provide e-voting facility to its members enabling them to cast their vote electronically on all the resolutions as set out in the AGM Notice. The members may cast their vote electronically through voting system (remote e-voting) of the NSDL.

All the members are informed that:

- The Ordinary and Special Business as stated in the AGM Notice shall be transacted through voting by electronic means.
- The remote e-voting period shall commence from Tuesday, 26.09.2023 from 09:00 a.m. (IST) and shall end on Thursday, 28.09.2023 (upto 05:00 p.m. IST). The remote e-voting module shall be disabled for voting thereafter and once the vote on a resolution is cast by the member, he/she shall not be allowed to change it subsequently.
- The Cut-off date for determining the eligibility to vote by remote e-voting or by e-voting system at the AGM is Friday, 22.09.2023 (Cut-off date) and the members whose names appear in the Register of Members / list of Beneficial Owners as on the Cut-off date and any person who becomes member of the Company after the dispatch of the AGM Notice and holding shares as on the Cut-off date, may obtain the user ID and password by sending a request to the Company's RTA by email at [compliance@skylesindia.com](mailto:compliance@skylesindia.com). However, a person who is already registered with NSDL for e-voting, then existing user id and password can be used for casting vote. A member can also use the OT/ID/Password, if the member is recorded in the Register of Members and in Register of Beneficial Owners maintained by the depositories as on the Cut-off date only at the AGM. The members are also requested to read the instructions pertaining to remote e-voting as printed in the AGM Notice carefully.
- Members may also note that: (a) the members who have already cast their vote by remote e-voting prior to the AGM, may also attend the AGM but shall not be entitled to cast their vote again at the AGM. (b) the facility of voting through electronic mode shall be available at the AGM, and (c) a person whose name is recorded in the Register of Members and in Register of Beneficial Owners maintained by the depositories as on the Cut-off date only shall be entitled to avail the facility of remote e-voting as well as voting at the AGM.
- Members who have not registered their email address and in consequence could not receive the AGM Notice and Annual Report, may temporarily get their email address registered with the Company's RTA, by clicking the link: <https://www.skylesindia.com/EmailRegdId> and follow the registration process as guided thereafter. Post successful registration of the email, the RTA will promptly share a copy of AGM Notice and Annual Report & the procedure for e-voting along with the User ID and the Password to enable e-voting for the AGM, but not later than within 48 hours of receipt of the e-mail ID from the eligible Member. It is clarified that for permanent updation of email ID of members holding shares in demat form, members will have to send the request to the Depository through the concerned DP and those holding shares in physical form may send the request to the Company's RTA, by following due procedure.
- Pursuant to the provisions of Section 91 of the Act and Regulation 42 of the SEBI LODR Regulations, the Register of Members and the Share Transfer Books of the Company will remain closed from Friday, September 22, 2023 to Friday, September 29, 2023 (both days inclusive) for the purpose of AGM.
- The Company has appointed Mr. Debaraj Deb Nath, Practicing Company Secretary (Membership No. F-7775), Partner of M/s. R&D Company Secretaries as the Scrutinizer to scrutinize the remote e-voting and e-voting at the AGM in a fair and transparent manner.

For detailed instructions pertaining to e-voting, the members may please refer to the section "Instruction for E-voting" in the AGM Notice. In case of any query pertaining to e-voting procedure, the members may refer the Frequently Asked Questions (FAQs) for members and e-voting user manual for members available at the Downloads sections at [www.evoting.nsdl.com](http://www.evoting.nsdl.com) or contact Ms. Pallavi Mahtra, Manager, NSDL, A Wing, Trade World, Kamala Mills Compound, Senapati Bapat Marg, Lower Parel, Mumbai 400013 at the designated email address: [evoting@nsdl.co.in](mailto:evoting@nsdl.co.in) or call at Tel: +91-022-48867000 and +91-022-24997000 who will also be available for queries connected with the voting through electronic means and provide assistance for AGM participation. Members may also write to the Company's RTA at [admin@skylesindia.com](mailto:admin@skylesindia.com); [compliance@skylesindia.com](mailto:compliance@skylesindia.com) or to the Company Secretary at [companysec@panaceabio.com](mailto:companysec@panaceabio.com).

By order of the Board of Directors  
For Panacea Biotech Limited  
Sd/-  
Vinood Goyal  
Group CFO and Head Legal & Company Secretary

Date : September 07, 2023  
Place : New Delhi

**FACT THE FERTILISERS AND CHEMICALS TRAVANCORE LTD.** (A Government of India Enterprise)  
Regd. Office: Eloor, Udyogamandal-693 501, Kochi, Kerala. CIN: L24129KL19430000371  
Phone: 0484-2567620, Fax: 0484 2546637, Email: [investors@factindia.com](mailto:investors@factindia.com), website: <http://www.fact.co.in>

**NOTICE TO THE MEMBERS**

NOTICE is hereby given that the 79<sup>th</sup> Annual General Meeting (AGM) of the members of The Fertilisers and Chemicals Travancore Ltd. (a Government of India Enterprise) ("the Company") is scheduled to be held on Friday the 29<sup>th</sup> September, 2023, at 11.00 A.M., through Video Conferencing ("VC")/Other Audio Visual Means ("OAVM") in compliance with Circulars issued by the Ministry of Corporate Affairs ("MCA") and the Securities and Exchange Board of India ("SEBI") to transact the business set out in the Notice of the AGM.

The Company has sent the Notice of 79<sup>th</sup> AGM along with Annual Report on 05-09-2023 through electronic mode to members whose email addresses are registered with the Company/Depositories in accordance with the Circulars issued by the Ministry of Corporate Affairs. The Notice of 79<sup>th</sup> AGM and Annual Report of the Company for the Financial Year ended 31<sup>st</sup> March, 2023, is available on the website of the Company at [www.fact.co.in](http://www.fact.co.in) and at the website of the National Stock Exchange of India Limited, [www.nseindia.com](http://www.nseindia.com).

Pursuant to the provisions of Section 108 of the Companies Act, 2013 read with Rule 20 of the Companies (Management and Administration) Rules, 2014 (as amended) and Regulation 44 of SEBI (Listing Obligations & Disclosure Requirements) Regulations 2015 (as amended), and various Circulars issued by MCA, the Company is providing facility of remote e-voting to its Members in respect of the business to be transacted at the AGM, through the electronic voting system of Central Depository Services (India) Limited (CDSL).

The Board of Directors of the Company at their meeting held on 05<sup>th</sup> May 2023 has recommended a final Dividend of Re. 1 per equity share (i.e. 10% of the paid up equity share capital) for the financial year 2022-23. The final dividend, if approved by the members in the AGM, subject to deduction of tax at source, will be paid / dispatched on or before 28<sup>th</sup> October 2023. Members may note that the Income Tax Act, 1961, as amended by the Finance Act, 2020, mandates that dividend paid or distributed by a Company is taxable in the hands of members.

The Cut-Off Date to be eligible to vote by electronic means and payment of dividend is Friday, 22<sup>nd</sup> September, 2023. Only those members whose name appear in the Register of Members/ Beneficial Owners as on the Cut-Off Date will be considered eligible for e-voting and dividend. Pursuant to section 91 of the Companies Act 2013, it is hereby informed that the Share Transfer Books and Register of Members shall be closed from 23<sup>rd</sup> September 2023 to 29<sup>th</sup> September 2023 (Both days inclusive) for the purpose of AGM.

The e-voting period shall commence from 9.00 a.m. (IST) on Tuesday, 26<sup>th</sup> September, 2023 and end at 5.00 p.m. (IST) on Thursday, 28<sup>th</sup> September, 2023. During this period shareholders of the Company, holding shares either in physical form or in dematerialized form, as on the cut-off date of 22<sup>nd</sup> September, 2023 may cast their vote electronically. The e-voting module shall be disabled by CDSL for voting thereafter. Once the vote on a resolution is cast by the member, subsequent changes shall not be allowed.

The Members participating in the 79<sup>th</sup> AGM and who had not cast their vote by remote e-voting shall be entitled to cast their votes through e-voting system during the AGM. The members who have cast their vote by remote e-voting prior to the AGM may also attend/participate in the AGM through VC/OAVM but shall not be entitled to cast their vote again. The Board of Directors of the Company has appointed Shri M.C. Sajumon, Practicing Company Secretary, Ernakulam, as Scrutinizer to scrutinize the remote e-voting in a fair and transparent manner.

The members may update their bank account details with the RTA of the Company or with their respective Depository Participant (DP) for the purpose of receiving dividend, if declared, directly in bank account through Electronic Clearing Service (ECS) or any other means.

SEBI has mandated the submission of PAN, KYC and nomination details by members holding shares in physical form by 30<sup>th</sup> September, 2023. Kindly update the same for receiving timely information.

In case of any queries or issues regarding e-voting, the Frequently Asked Questions ("FAQs") and e-voting manual available at [www.evotingindia.com](http://www.evotingindia.com), under help section may be referred to or sent to [helpdesk.evoting@cdsindia.com](mailto:helpdesk.evoting@cdsindia.com) or helpline number 1800225533 may be contacted. All grievances connected with the facility for voting by electronic means may be addressed to Mr. Rakesh Dalvi, Manager, Central Depository Services (India) Limited (CDSL), A Wing, 25<sup>th</sup> Floor, Marathon Futurex, Mafatlal Mill Compounds, N.M.Joshi Marg, Lower Parel (East), Mumbai - 400013.

By Order of the Board of Directors  
Sd/-  
Susan Abraham  
Company Secretary

Place: Udyogamandal  
Date: 05-09-2023

**ANG Lifesciences India Limited**  
Reg: SCO-113 Darbara Complex Ranjit Avenue B Block Amritsar -143001  
CIN: L24230PB2006PLC030441 | Website: [www.anglifesciences.com](http://www.anglifesciences.com) |  
cs@anglifesciences.com | Tel No. : 0183-5133473

September 07, 2023

Dear Member(s),  
This is to inform you that, the 17<sup>th</sup> Annual General Meeting (AGM) of the shareholders of the Company on Saturday, 30<sup>th</sup> day of September, 2023 at 12.00 p.m. through video conferencing/other audio visual means to transact the business set out in the Notice of the said AGM.

The Notice of the AGM of the Company along with its annexures can be accessed on the website of the Company at [www.anglifesciences.com](http://www.anglifesciences.com), website of stock exchanges i.e. BSE Limited at [www.bseindia.com](http://www.bseindia.com).

In compliance with the applicable provisions of the Companies Act, 2013 ("Act") and Listing Regulations, General Circular Nos. 14/2020 and 17/2020 dated April 8, 2020 and April 13, 2020 respectively, General Circular No. 22/2020 dated June 15, 2020, General Circular No. 33/2020 dated September 28, 2020, General Circular No. 39/2020 dated December 31, 2020, General Circular No. 10/2021 dated June 23, 2021, General Circular No. 20/2021 dated December 8, 2021, and General Circular No. 3/2022 dated May 5, 2022, respectively, issued by the Ministry of Corporate Affairs (collectively referred to as "MCA Circulars") and Circular Nos. SEBI/HO/CFD/CMD/IR/2020/79 dated May 12, 2020, SEBI/HO/CFD/CMD/IR/2021/11 dated January 15, 2021 and SEBI/HO/CFD/CMD/IR/2022/62 dated May 13, 2022 issued by the Securities and Exchange Board of India (collectively referred to as "SEBI Circulars") and in compliance with the provisions of the Act and the SEBI (Listing Obligations and Disclosure Requirements) Regulations, 2015 ("Listing Regulations"), the EGM of the Company is being conducted through VC/OAVM facility, which does not require physical presence of members at a common venue in accordance with the MCA Circulars, the SEBI Circulars, the Act and the Listing Regulations.

The Members can attend and participate in the AGM through the VC/OAVM facility. Only the details of which are provided by the Company in the Notice of the AGM. Accordingly, please note that no provision has been made to attend and participate in the AGM of the Company in person.

The Company has engaged with National Securities Depository Limited for facilitating Remote e-Voting to enable the Members to cast their votes electronically in respect of all the resolutions as set out in the AGM Notice.

Members of the Company holding shares either in physical form or in electronic form as on the "cut-off date" i.e., Saturday, September 23, 2023, may cast their vote by remote e-voting before the AGM or e-voting during the AGM. The remote e-voting shall commence on Wednesday, September 27<sup>th</sup>, 2023 (9:00 a.m. IST) and end on Friday, September 29<sup>th</sup>, 2023 (5:00 p.m. IST).

Yours faithfully,  
For ANG Lifesciences India Limited  
Sd/-  
Renu Kar  
Company Secretary

**POWER FINANCE CORPORATION LIMITED**  
(A Maharatna Company)  
Regd. Office: Urangudi, 1, Barabanta Lane, Connaught Place, New Delhi - 110001, India  
E-mail: [investorrelations@pfc.co.in](mailto:investorrelations@pfc.co.in) Website: [www.pfcindia.com](http://www.pfcindia.com)  
CIN: L65910DL18860202482

**NOTICE FOR PHYSICAL SHAREHOLDERS**

The Board of Directors of Power Finance Corporation Ltd. in its meeting held on 11<sup>th</sup> August, 2023 approved the issue of Bonus shares to the shareholders of the Company in the ratio of 1:4, i.e. one (1) bonus equity share of ₹10/- fully fully paid-up for every four (4) existing equity shares of ₹10/- each fully paid-up, to the eligible members, subject to the approval of shareholders.

Pursuant to Regulation 42 of SEBI (Listing Obligations & Disclosure Requirements) Regulations, 2015 read with applicable provisions of Companies Act, 2013, the Company has fixed the 21<sup>st</sup> day of September 2023 as the Record Date for the purpose of ascertaining the eligibility of members of the Company for Bonus Issue.


It is further informed that pursuant to SEBI (ICDR) (Second Amendment) Regulations, 2023 effective from 23.05.2023, the allotment of shares in bonus issue shall be made only in dematerialized form and thus, all the eligible members of the Company holding equity shares in physical mode are hereby advised to dematerialize their physical share certificates, by contacting their respective Depository Participant (DP) on or before the Record Date, for receipt of bonus equity shares in their respective beneficiary account. In case, shares of the Company are held in physical form as on the Record Date, the bonus equity shares so entitled, shall be transferred to the Suspense Account opened by the Company in this regard.

In case of any query, please contact the Registrar & Share Transfer Agent of the Company:

**KFin Technologies Ltd**  
Unit: Power Finance Corporation Limited  
E-mail: [ei.edwardrns@kfin.tech](mailto:ei.edwardrns@kfin.tech)  
Contact no.: 18003094001  
Website: <https://rns.kfintech.com>

For and on behalf of Power Finance Corporation Limited  
Sd/-  
Date: September 07, 2023 (Manish Kumar Agarwal)  
Place: New Delhi Company Secretary

Companies,  
Insight Out



Companies, Monday to Saturday  
To book your copy,  
sms reaches to 57575 or email order@bsmail.in

Business Standard  
Insight Out

By Order of the Board of Directors  
Sd/-  
Susan Abraham  
Company Secretary

Place: Udyogamandal  
Date: 05-09-2023

# ਅਧਿਆਪਕ ਦਿਵਸ ਮੌਕੇ ਫ਼ਤਿਹ ਕਾਲਜ ਰਾਮਪੁਰਾ ਵਿਖੇ ਅਧਿਆਪਕਾਂ ਦਾ ਸਨਮਾਨ

ਅਧਿਆਪਕ ਦਾ ਦੇਸ਼ ਦੇ ਵਿਕਾਸ 'ਚ ਮਹੱਤਵਪੂਰਨ ਰੋਲ : ਡਾ. ਅਵਤਾਰ ਸਿੰਘ  
ਅਧਿਆਪਨ ਕਿੱਤਾ ਸਭ ਤੋਂ ਉੱਤਮ : ਐਸ.ਐਸ ਚੌਠਾ



ਹੈਪੀ ਹਰਪ੍ਰੀਤ ਰਾਮਪੁਰਾ ਫੁਲ/7 ਸਤੰਬਰ : ਅਧਿਆਪਕ ਦਾ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਰੋਲ ਹੁੰਦਾ ਹੈ। ਜਿਸਨੇ ਦੇਸ਼ ਦੇ ਭਵਿੱਖ ਨਿਰਮਾਤਾਵਾਂ ਨੂੰ ਨੈਤਿਕ ਸਿੱਖਿਆ ਸਮੇਤ ਉਨ੍ਹਾਂ ਦੀ ਸ਼ਕਤੀ ਨੂੰ ਗੁੰਪੱਖੀ ਕੰਮ ਵਿੱਚ ਲਗਾ ਕੇ ਵਿਸ਼ੇਸ਼ ਸਖਸ਼ੀਅਤ ਦੀ ਸਿਰਜਣਾ ਕਰਨੀ ਹੁੰਦੀ ਹੈ ਅਜਿਹੇ ਸ਼ਬਦ ਅਧਿਆਪਕ ਦਿਵਸ ਮੌਕੇ ਰੱਖੇ ਫ਼ਤਿਹ ਕਾਲਜ ਰਾਮਪੁਰਾ ਵਿਖੇ ਸਨਮਾਨ ਸਮਾਰੋਹ ਵਿੱਚ ਸ਼ਿਰਕਤ ਕਰਨ ਵਾਲੇ ਮੁੱਖ ਬੁਲਾਰੇ ਡਾ. ਅਵਤਾਰ ਸਿੰਘ ਚੌਠਾ ਅਤੇ ਐਸ.ਐਸ ਚੌਠਾ ਨੇ ਕਹਿ ਕੇ ਕਿਹਾ ਕਿ ਅਧਿਆਪਕ ਦਾ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਰੋਲ ਹੁੰਦਾ ਹੈ। ਜਿਸਨੇ ਦੇਸ਼ ਦੇ ਭਵਿੱਖ ਨਿਰਮਾਤਾਵਾਂ ਨੂੰ ਨੈਤਿਕ ਸਿੱਖਿਆ ਸਮੇਤ ਉਨ੍ਹਾਂ ਦੀ ਸ਼ਕਤੀ ਨੂੰ ਗੁੰਪੱਖੀ ਕੰਮ ਵਿੱਚ ਲਗਾ ਕੇ ਵਿਸ਼ੇਸ਼ ਸਖਸ਼ੀਅਤ ਦੀ ਸਿਰਜਣਾ ਕਰਨੀ ਹੁੰਦੀ ਹੈ ਅਜਿਹੇ ਸ਼ਬਦ ਅਧਿਆਪਕ ਦਿਵਸ ਮੌਕੇ ਰੱਖੇ ਫ਼ਤਿਹ ਕਾਲਜ ਰਾਮਪੁਰਾ ਵਿਖੇ ਸਨਮਾਨ ਸਮਾਰੋਹ ਵਿੱਚ ਸ਼ਿਰਕਤ ਕਰਨ ਵਾਲੇ ਮੁੱਖ ਬੁਲਾਰੇ ਡਾ. ਅਵਤਾਰ ਸਿੰਘ ਚੌਠਾ ਅਤੇ ਐਸ.ਐਸ ਚੌਠਾ ਨੇ ਕਹਿ ਕੇ ਕਿਹਾ ਕਿ ਅਧਿਆਪਕ ਦਾ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਰੋਲ ਹੁੰਦਾ ਹੈ। ਜਿਸਨੇ ਦੇਸ਼ ਦੇ ਭਵਿੱਖ ਨਿਰਮਾਤਾਵਾਂ ਨੂੰ ਨੈਤਿਕ ਸਿੱਖਿਆ ਸਮੇਤ ਉਨ੍ਹਾਂ ਦੀ ਸ਼ਕਤੀ ਨੂੰ ਗੁੰਪੱਖੀ ਕੰਮ ਵਿੱਚ ਲਗਾ ਕੇ ਵਿਸ਼ੇਸ਼ ਸਖਸ਼ੀਅਤ ਦੀ ਸਿਰਜਣਾ ਕਰਨੀ ਹੁੰਦੀ ਹੈ ਅਜਿਹੇ ਸ਼ਬਦ ਅਧਿਆਪਕ ਦਿਵਸ ਮੌਕੇ ਰੱਖੇ ਫ਼ਤਿਹ ਕਾਲਜ ਰਾਮਪੁਰਾ ਵਿਖੇ ਸਨਮਾਨ ਸਮਾਰੋਹ ਵਿੱਚ ਸ਼ਿਰਕਤ ਕਰਨ ਵਾਲੇ ਮੁੱਖ ਬੁਲਾਰੇ ਡਾ. ਅਵਤਾਰ ਸਿੰਘ ਚੌਠਾ ਅਤੇ ਐਸ.ਐਸ ਚੌਠਾ ਨੇ ਕਹਿ ਕੇ ਕਿਹਾ ਕਿ ਅਧਿਆਪਕ ਦਾ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਰੋਲ ਹੁੰਦਾ ਹੈ।

ਵਰਿੰਦਰਜੀਤ ਸਿੰਘ। ਪ੍ਰੋ ਸਨਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਕਾਲਜ ਦੇ ਸੁਹਾਵਣੇ ਪਲ੍ਹਾਂ ਨੂੰ ਯਾਦ ਕਰਦਿਆਂ ਆਪਣੀਆਂ ਹੱਥਬੀਤੀਆਂ ਸਾਂਝੀਆਂ ਕੀਤੀਆਂ। ਸਹਾਇਕ ਡਾਇਰੈਕਟਰ ਪਬਲਿਕ ਰਿਲੇਸ਼ਨ ਤੇ ਡਿਵੈਲਪਮੈਂਟ ਹਰਪ੍ਰੀਤ ਸ਼ਰਮਾ ਨੇ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਅਧਿਆਪਕ ਨੂੰ ਨੈਤਿਕ ਕਦਰਾਂ ਕੀਮਤਾਂ ਵਾਲੀ ਸਿੱਖਿਆ ਦੇਣ ਤੇ ਵਿਦਿਆਰਥੀਆਂ ਵਿੱਚ ਸਵਾਲ ਕਰਨ ਦੀ ਆਦਤ ਪੈਦਾ ਕਰਨ ਤੇ ਜ਼ੋਰ ਦਿੱਤਾ। ਪ੍ਰਿੰਸੀਪਲ ਡਾ. ਅਮਰਜੀਤ ਸਿੰਘ ਸਿੱਧੂ ਨੇ ਆਪਣੇ ਮਹਿਮਾਨਾਂ ਲਈ ਪੰਨਵਾਲੀ ਸ਼ਬਦ ਬੋਲਦਿਆਂ ਅਧਿਆਪਕ ਦਿਵਸ ਮੌਕੇ ਉਨ੍ਹਾਂ ਉੱਤੇ ਦੱਸਿਆ। ਸਮਾਰੋਹ ਦੌਰਾਨ ਅਧਿਆਪਕਾਂ ਲਈ ਵਿਸ਼ੇਸ਼ ਸਨਮਾਨ ਤੋਂ ਇਲਾਵਾ ਚਾਹੁੰਦਿਆਂ ਤੇ ਖਾਣੇ ਦੇ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਐਮ. ਡੀ ਮਨਜੀਤ ਕੌਰ ਚੌਠੀ ਸਹਾਇਕ ਡਾਇਰੈਕਟਰ ਪ੍ਰੋ ਜਸਵਿੰਦਰ ਸਿੰਘ ਤਲਵੰਡੀ ਸਾਬੋ। ਪ੍ਰੋ ਚਰਨਜੀਤ ਕੌਰ। ਪ੍ਰੋ ਇਲਾਵਾ ਸਮੂਹ ਸਟਾਫ ਨੇ ਸ਼ਿਰਕਤ ਕੀਤੀ ਤੇ ਅਧਿਆਪਕ ਹੋਣ ਤੇ ਮਾਣ ਮਹਿਸੂਸ ਕੀਤਾ।

# ਯੂਨੀਕ ਸਕੂਲ ਸਮਾਲਸਰ ਵਿਖੇ ਅਧਿਆਪਕ ਦਿਵਸ ਮਨਾਇਆ

ਰਿਹੂ ਮਲਹੋਤਰਾ/ਬਲਜੀਤ ਖੀਵਾ



ਰਿਹੂ ਮਲਹੋਤਰਾ/ਬਲਜੀਤ ਖੀਵਾ ਕੋਟਕਪੂਰਾ/7 ਸਤੰਬਰ : ਯੂਨੀਕ ਸਕੂਲ ਆਰ ਸਟੇਡੀਜ਼, ਸਮਾਲਸਰ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਗੁਰਜੀਤ ਕੌਰ ਦੀ ਅਗਵਾਈ ਹੇਠ ਡਾ. ਰਾਧਾ ਕ੍ਰਿਸ਼ਨਨ ਨੂੰ ਸਮਰਪਿਤ 'ਗਾਸਟਰੀ ਅਧਿਆਪਕ ਦਿਵਸ' ਮਨਾਇਆ ਗਿਆ। ਇਸ ਵਿਸ਼ੇਸ਼ ਦਿਵਸ ਤੇ ਵਿਦਿਆਰਥੀਆਂ ਨੇ ਆਪਣੇ ਅਧਿਆਪਕ ਸਹਿਯੋਗ ਨੂੰ ਸਨਮਾਨ ਦਿੰਦੇ ਹੋਏ ਭਾਸ਼ਣ, ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਤੋਂ ਬਾਅਦ ਪ੍ਰਿੰਸੀਪਲ ਸ਼੍ਰੀਮਤੀ ਗੁਰਜੀਤ ਕੌਰ ਅਤੇ ਮੈਨੇਜਿੰਗ ਡਾਇਰੈਕਟਰ ਸ੍ਰੀ ਮਨਦੀਪਾ ਕੁਮਾਰ ਵੱਲੋਂ ਵਿਦਿਆਰਥੀਆਂ ਨੂੰ ਇਸ ਦਿਵਸ ਨਾਲ ਸੰਬੰਧਿਤ ਡਾ. ਰਾਧਾ ਕ੍ਰਿਸ਼ਨਨ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਨੂੰ ਮਨੁੱਖੀ ਜੀਵਨ ਵਿੱਚ ਗੁਰੂ ਦੀ ਮਹੱਤਤਾ ਬਾਰੇ ਦੱਸਦੇ ਹੋਏ ਅਧਿਆਪਕਾਂ ਦਾ ਸਤਿਕਾਰ ਕਰਨ ਲਈ ਪ੍ਰੀਆਂ ਅੰਤ ਵਿੱਚ ਸਮੂਹ ਸਟਾਫ ਨੂੰ ਅਧਿਆਪਕ ਦਿਵਸ ਦੀਆਂ ਵਾਧਾਈਆਂ ਦਿੰਦੇ ਹੋਏ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਗੁਰਜੀਤ ਕੌਰ, ਮੈਨੇਜਿੰਗ ਡਾਇਰੈਕਟਰ ਸ੍ਰੀ ਮਨਦੀਪਾ ਕੁਮਾਰ, ਐੱਚ. ਓ. ਡੀ ਸ਼੍ਰੀਮਤੀ ਪੂਨਮ ਪੱਠੇਜਾ, ਕੁਆਰਟੀਨੇਟਰ ਮਿਸ ਗੁਰਵਿੰਦਰ ਕੌਰ, ਸ਼੍ਰੀਮਤੀ ਗਗਨਦੀਪ ਸ਼ਰਮਾ, ਸ਼੍ਰੀ ਦੇਸ ਰਾਜ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।

# ਡੀਏਵੀ ਐਡਵਰਡਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਵੱਲੋਂ ਪ੍ਰਮ-ਧਮ ਨਾਲ ਮਨਾਇਆ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ

ਪ੍ਰਮਾਤਮ ਸੰਪੂ ਮਲੋਟ/7 ਸਤੰਬਰ : ਡੀਏਵੀ ਐਡਵਰਡਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਵਿਖੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੰਘਿਆ ਬਠਲਾ ਦੀ ਅਗਵਾਈ ਹੇਠ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ ਭਗਵਾਨ ਕ੍ਰਿਸ਼ਨ ਦੇ ਜੀਵਨ ਨਾਲ ਸੰਬੰਧਿਤ ਪ੍ਰੇਰਨਾ ਦਾਇਕ ਕਹਾਣੀਆਂ ਸੁਣਾ ਕੇ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ। ਉਪਰੰਤ ਭਗਵਾਨ ਕ੍ਰਿਸ਼ਨ ਦੀ ਪੁਸ਼ਾਕ ਵਿੱਚ ਸਜੇ ਕਈ ਲੜਕੇ। ਲੜਕੀਆਂ ਨੇ ਭਾਸ਼ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਭਗਵਾਨ ਕ੍ਰਿਸ਼ਨ ਦੇ ਜੀਵਨ ਨਾਲ ਸੰਬੰਧਿਤ ਲਘੂ ਨਾਟਕ ਪੇਸ਼ ਕੀਤਾ। ਸਾਰੇ ਬੱਚੇ ਸ਼੍ਰੀ ਕ੍ਰਿਸ਼ਨ ਦੀ ਪੁਸ਼ਾਕ ਵਿੱਚ ਬਹੁਤ ਹੀ ਪਿਆਰੇ ਅਤੇ ਸੁੰਦਰ ਲੱਗ ਰਹੇ ਸਨ, ਜਿਸ ਦੀ ਸਮੂੱਚ ਸਟਾਫ ਵੱਲੋਂ ਬਹੁਤ ਸ਼ਲਘਾ ਕੀਤੀ ਗਈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੰਘਿਆ ਬਠਲਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਵਾਨ ਕ੍ਰਿਸ਼ਨ ਦਾ ਜਨਮ ਉਸ ਸਮੇਂ ਹੋਇਆ ਸੀ ਅਤੇ ਅਜਿਹੇ ਹਾਲਾਤ ਵਿੱਚ ਜਦੋਂ ਚਾਰੇ ਪਾਸੇ ਅਗਿਆਨ ਦਾ ਹਨੇਰਾ ਸੀ। ਪਾਪ ਅਤੇ ਬੁਰਾਈ ਚਾਰੇ ਪਾਸੇ ਫੈਲੀ ਹੋਈ ਸੀ। ਉਸ ਸਮੇਂ ਉਨ੍ਹਾਂ ਨੇ ਬਚਪਨ ਤੋਂ ਹੀ ਸੱਚ ਦਾ ਸਾਥ ਦਿੱਤਾ ਅਤੇ ਲੋਕਾਂ ਨੂੰ ਹਮੇਸ਼ਾ ਸੱਚ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕੁਰੂਕਸ਼ੇਤਰ ਦੇ ਖੇਤਰ ਵਿੱਚ ਯਮ ਦੀ ਉੱਨਤੀ ਅਤੇ ਅਧਰਮ ਦੇ ਨਾਸ਼ ਲਈ ਧਰਮ ਦਾ ਸਾਹਬਨ ਕੀਤਾ। ਪਾਰਮਿਕਤਾ ਮਨ ਵਿੱਚ ਚੰਗੇ ਵਿਚਾਰ ਲੈ ਕੇ ਆਉਣੀ ਹੈ ਅਤੇ ਸਾਨੂੰ ਹਮੇਸ਼ਾ ਸੱਚ ਦੇ ਮਾਰਗ 'ਤੇ ਅੱਗੇ ਵਧਣ ਦੀ ਪ੍ਰੇਰਨਾ ਮਿਲਦੀ ਹੈ। ਉਸ ਨੇ ਗੀਤਾ ਦੇ ਮਹਾਨ ਗ੍ਰੰਥ ਦਾ ਪ੍ਰਚਾਰ ਕੀਤਾ। ਜੋ ਸਾਰੇ ਵੇਦਾਂ ਦਾ ਸਾਰ ਹੈ। ਜਿਸ ਵਿੱਚ ਮਨੁੱਖ ਨੂੰ ਹਮੇਸ਼ਾ ਕੰਮ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ, ਭਾਵ ਕਿ ਕੰਮ ਕਰੋ, ਕਦੇ ਨੀ ਨਤੀਜੇ ਦੀ ਇੱਛਾ ਨਾ ਕਰੋ। ਜੇਕਰ ਕੋਈ ਵਿਅਕਤੀ ਚੰਗੇ ਕੰਮ ਕਰਦਾ ਹੈ, ਤਾਂ ਉਸ ਨੂੰ ਯਕੀਨਨ ਚੰਗੇ ਨਤੀਜੇ ਮਿਲਦੇ ਹਨ। ਇਸ ਲਈ ਸਾਨੂੰ ਹਮੇਸ਼ਾ ਅਪਣੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ।



# ਰੋਟੈਕ ਕਲੱਬ ਸੁਨਾਮ ਗੋਲਡ ਸਟਾਰ ਵੱਲੋਂ ਅਧਿਆਪਕਾਂ ਦਾ ਸਨਮਾਨ

ਸ਼ੋਲੀ ਬਾਂਸਲ ਸੁਨਾਮ ਉਧਮ ਸਿੰਘ ਵਾਲਾ/7 ਸਤੰਬਰ : ਸਥਾਨਕ ਰੋਟੈਕ ਕਲੱਬ ਸੁਨਾਮ



ਦੇਣ ਹੈ ਜਿਸ ਤੋਂ ਬਿਨਾਂ ਸੱਭਿਅਕ ਸਮਾਜ ਦੀ ਕਲਪਨਾ ਕਰਨਾ ਸੰਭਵ ਨਹੀਂ ਹੈ। ਉਹਨਾਂ ਕਿਹਾ ਕਿ ਅਧਿਆਪਕ ਨੂੰ ਪ੍ਰਮਾਤਮਾ ਅਤੇ ਮਾਤਾਪਿਤਾ ਤੋਂ ਵੀ ਉਪਰ ਸਥਾਨ ਦਿੱਤਾ ਗਿਆ ਹੈ ਅਤੇ ਅਧਿਆਪਕ ਅੱਪ ਟੂ ਟੈਵਿਦਿਆਰਥੀ ਦੇ ਜੀਵਨ ਦੇ ਨਾਲ। ਨਾਲ ਉਸਦੇ ਚਰਿੱਤਰ ਨਿਰਮਾਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ ਜਿਸ ਲਈ ਅਧਿਆਪਕਾਂ ਦੇ ਇਸ ਯੋਗਦਾਨ ਲਈ ਨਮਨ ਕਰਨਾ ਚਾਹੀਦਾ ਹੈ। ਇਸ ਸਮੇਂ ਸਕੂਲ ਪ੍ਰਬੰਧਕਾਂ ਨੇ ਆਪਣੇ ਸਨਮਾਨ ਲਈ ਕਲੱਬ ਆਗੂਦੇਵਾਂ ਦਾ ਪੰਨਵਾਲੀ ਗੋਲਡ ਸਟਾਰ ਮੌਕੇ ਕਲੱਬ ਸਕੇਟਰੀ ਅਤੁਲ ਗੁਪਤਾ ਅਤੇ ਖਜ਼ਾਨਚੀ ਮੰਗਿਤ ਸਿੰਗਲਾ ਹਾਜ਼ਰ ਸਨ।

# ਮੁੱਖ ਮੰਤਰੀ ਭਗਵੰਤ ਮਾਨ ਸੂਬੇ ਨੂੰ ਵਿਕਾਸ ਵੱਲ ਲੈ ਕੇ ਜਾ ਰਹੇ : 'ਆਪ' ਆਗੂ

ਰਿਹੂ ਮਲਹੋਤਰਾ/ਬਲਜੀਤ ਖੀਵਾ

ਰਿਹੂ ਮਲਹੋਤਰਾ/ਬਲਜੀਤ ਖੀਵਾ ਕੋਟਕਪੂਰਾ/7 ਸਤੰਬਰ : ਭਗਵੰਤ ਸਿੰਘ ਮਾਨ ਇੱਕ ਇਮਾਨਦਾਰ ਮੁੱਖ ਮੰਤਰੀ ਵਜੋਂ ਪੂਰੇ ਦੇਸ਼ ਵਿੱਚ ਵਧੀਆ ਪੌਜ਼ੀਸ਼ਨ ਬਣਾ ਰਹੇ ਹਨ ਜੋ ਪੰਜਾਬ ਵਾਸੀਆਂ ਲਈ ਬੜੇ ਮਾਣ ਵਾਲੀ ਗੱਲ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਫਰੀਦਕੋਟ ਜ਼ਿਲ੍ਹਾ ਪ੍ਰਿੰਸੀਪਲ ਦੇ ਚੇਅਰਮੈਨ ਸੁਖਜੀਤ ਸਿੰਘ ਚਿੱਲਵਾਲਾ, ਯੂਥ ਵਿੰਗ ਦੇ ਜਿਲਾ ਵਾਈਸ ਪ੍ਰਧਾਨ ਜਸਵੀਰ ਸਿੰਘ ਬਰਾੜ, ਨਗਰ ਕੌਲ ਕੋਟਕਪੂਰਾ ਦੇ ਸੀਨੀਅਰ ਮੀਤ ਪ੍ਰਧਾਨ ਸਵਤੰਤਰ ਜੋਸ਼ੀ, ਟਰੱਕ ਯੂਨੀਅਨ ਕੋਟਕਪੂਰਾ ਦੇ ਜਗਜੀਤ ਸ਼ੀਰਾ ਆਦਿ ਹੋਰਾਂ ਨੇ ਦੱਸਿਆ ਕਿ ਫਰੀਦਕੋਟ ਜ਼ਿਲ੍ਹੇ ਦੇ ਵਿਕਾਸ ਲਈ ਭਗਵੰਤ ਮਾਨ, ਕੁਲਦਾਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਵੱਡੇ ਪੱਧਰ ਤੇ ਗਰਾਂਟਾਂ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ

# ਰਵਿੰਦਰ ਸਿੰਘ ਚੌਠਸਾ ਸ਼੍ਰੀ ਫਤਹਿਗੜ੍ਹ ਸਾਹਿਬ/7 ਸਤੰਬਰ : ਫਤਹਿਗੜ੍ਹ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵੱਲੋਂ 'ਰਾਇਮੋਟੋਲੋਜੀਕਲ ਜੋੜਾਂ ਦੇ ਵਿਕਾਸ' ਵਿਸ਼ੇ 'ਤੇ ਇੱਕ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੁਕਾਬਲਾ ਕਰਵਾਇਆ ਗਿਆ।

ਰਵਿੰਦਰ ਸਿੰਘ ਚੌਠਸਾ ਸ਼੍ਰੀ ਫਤਹਿਗੜ੍ਹ ਸਾਹਿਬ/7 ਸਤੰਬਰ : ਫਤਹਿਗੜ੍ਹ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵੱਲੋਂ 'ਰਾਇਮੋਟੋਲੋਜੀਕਲ ਜੋੜਾਂ ਦੇ ਵਿਕਾਸ' ਵਿਸ਼ੇ 'ਤੇ ਇੱਕ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੁਕਾਬਲਾ ਕਰਵਾਇਆ ਗਿਆ। ਇਹ ਲੈਕਚਰ 'ਵਿਸ਼ਵ ਵਿਜ਼ੀਬਿਲਿਟੀ ਦਿਵਸ 2023' ਨੂੰ ਸਮਰਪਿਤ ਡਬਲਿਊਸੀਪੀਟੀ ਦੇ (ਵਰਲਡ ਕਨਫੈਰੇਂਸ ਨਾਲ ਵਿਜ਼ੀਬਿਲਿਟੀ) ਥੀਮ ਦੇ ਅਨੁਸਾਰ ਸੰਜਥ ਵਾਲੇ ਗਠੀਏ, ਜਿਸ ਵਿੱਚ ਰਾਇਮੋਟੋਲੋਜੀਕਲ ਗਠੀਏ ਅਤੇ ਐਕਸੀਅਲ ਸਪੋਂਡੀਲ ਆਰਥਾਈਟਿਸ ਸ਼ਾਮਲ ਹਨ, ਨੂੰ ਸਮਰਪਿਤ ਸੀ। ਡਾ. ਨਰਮਾ ਬਾਂਸਲ, ਮਨੀਪਾਲ ਹਸਪਤਾਲ, ਪਟਿਆਲਾ ਦੇ ਗਠੀਏ ਦੇ ਮਾਹਿਰ ਲੈਕਚਰ ਲਈ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਡਾ. ਸੁਪ੍ਰੀਤ ਬਿਦਾ, ਸਹਾਇਕ ਪ੍ਰੋਫੈਸਰ ਨੇ ਵਿਦਿਆਰਥੀਆਂ ਨੂੰ ਰਾਇਮੋਟੋਲੋਜੀਕਲ ਜੋੜਾਂ ਦੀ ਬਿਮਾਰੀ ਸਬੰਧੀ ਪੋਸਟਰ ਮੁਕਾਬਲਾ ਕਰਵਾਇਆ ਗਿਆ।



ਬੀਤੇ ਸਮੇਂ ਪੰਜਾਬ ਵਿੱਚ ਪਏ ਭਾਰੀ ਮੀਂਹ ਕਾਰਨ ਵੱਡੀ ਗਿਣਤੀ ਵਿੱਚ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਸਨ ਘਰਾਂ ਦੇ ਨੁਕਸਾਨ ਹੋ ਗਏ ਸਨ ਉਹਨਾਂ ਦੀਆਂ ਹੋਰ ਨੁਕਸਾਨੀਆਂ ਫਸਲਾਂ ਦਾ ਘਰਾਂ ਦਾ ਮੁਆਵਜ਼ਾ ਦੇਣ ਲਈ ਸੂਬਾ ਸਰਕਾਰ ਨੇ ਕੋਈ ਦੇਰੀ ਨਹੀਂ ਕੀਤੀ। ਉਹਨਾਂ ਦੇ ਜ਼ਖਮਾਂ ਤੇ ਮੌਲੂਮ ਲਗਾਉਣ ਵਜੋਂ ਕੰਮ ਕੀਤਾ, ਉਹਨਾਂ ਕਿਹਾ ਕੋਟਕਪੂਰਾ ਹਲਕੇ ਸਮੇਤ ਆਸ ਪਾਸ ਵਿਆਨ ਸਾਹਿਬ ਹਲਕਿਆਂ ਵਿੱਚ ਵਿਕਾਸ ਦੀ ਬੇਹੱਦ ਲੋੜ ਸੀ। ਜਿਸ ਨੂੰ ਪੂਰਾ ਕਰਨ ਲਈ ਸਰਕਾਰ ਪਾਸੋਂ ਹਰ ਉਹਨਾਂ ਵਿੱਚ ਵੱਡੇ ਪੱਧਰ ਤੇ ਵਿਕਾਸ ਲਈ ਗਰਾਂਟਾਂ ਭੇਜੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਕੋਟਕਪੂਰਾ ਹਲਕੇ ਦੇ ਵਿਕਾਸ ਲਈ ਕੋਟਕਪੂਰਾ ਹਲਕੇ ਦੀ ਕੋਟਕਪੂਰਾ ਹਲਕੇ ਦੀ ਲਾਗਤ ਨਾਲ ਹੋਣ ਵਾਲੇ ਕੰਮ ਜਲਦ ਸ਼ੁਰੂ ਕਰਵਾ ਰਹੇ ਤਾਂ ਜੋ ਵਿਕਾਸ ਪ੍ਰਤੀ ਕੋਈ ਕਮੀ ਪੱਕੀ ਹਲਕੇ ਵਿੱਚ ਨਾ ਆਏ। ਜ਼ਿਲ੍ਹਾ ਪ੍ਰਿੰਸੀਪਲ ਚੇਅਰਮੈਨ ਸੁਖਜੀਤ ਚਿੱਲਵਾਲਾ ਨੇ ਦੱਸਿਆ ਕਿ ਫਰੀਦਕੋਟ ਕੋਟਕਪੂਰਾ ਜੋੜਾਂ ਦੇ ਵਿਕਾਸ ਲਈ ਸੀਜੀ ਚੌਠਸਾ ਵੱਲੋਂ ਕੋਟਕਪੂਰਾ ਹਲਕੇ ਵਿੱਚ ਕੰਮ ਕੀਤਾ ਜਾ ਰਿਹਾ ਹੈ। ਫੋਟੋ ਗੈਲਰੀ ਵਾਲੇ ਇੱਕ

# ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ 'ਰਾਇਮੋਟੋਲੋਜੀਕਲ ਜੋੜਾਂ ਦੇ ਵਿਕਾਸ' ਵਿਸ਼ੇ 'ਤੇ ਲੈਕਚਰ

ਰਵਿੰਦਰ ਸਿੰਘ ਚੌਠਸਾ ਸ਼੍ਰੀ ਫਤਹਿਗੜ੍ਹ ਸਾਹਿਬ/7 ਸਤੰਬਰ : ਫਤਹਿਗੜ੍ਹ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵੱਲੋਂ 'ਰਾਇਮੋਟੋਲੋਜੀਕਲ ਜੋੜਾਂ ਦੇ ਵਿਕਾਸ' ਵਿਸ਼ੇ 'ਤੇ ਇੱਕ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੁਕਾਬਲਾ ਕਰਵਾਇਆ ਗਿਆ।



ਯੂਨੀਵਰਸਿਟੀ ਦੇ ਮਾਨਯੋਗ ਵਾਈਸ ਚਾਂਸਲਰ, ਪ੍ਰੋ (ਡਾ.) ਪ੍ਰਿਤ ਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿੱਲੀਗ ਅਤੇ ਸਰੋਤ ਵਿਅਕਤੀ ਦਾ ਸਵਾਗਤ ਕੀਤਾ। ਡਾ. ਨਰਮਾ ਬਾਂਸਲ ਨੇ ਗਠੀਏ ਸੰਬੰਧੀ ਅਤੇ ਵਿਗਾੜ ਦੀਆਂ ਵੱਖ-ਵੱਖ ਕਿਸਮਾਂ ਅਤੇ ਲੱਛਣਾਂ ਬਾਰੇ ਵਿਸਥਾਰ ਨਾਲ ਚਰਚਾ ਕਰਦੇ ਹੋਏ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਵਿਜ਼ੀਬਿਲਿਟੀ ਪੋਸਟਰ ਗਠੀਏ ਦੇ ਸੰਬੰਧਿਤ ਵਿਗਾੜਾਂ ਦੇ ਜੋੜਾਂ ਨੂੰ ਸਨਮਾਨਿਤ ਕੀਤਾ। ਯੂਨੀਵਰਸਿਟੀ ਦੇ ਪ੍ਰਿੰਪੀਪਲ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਸਮਾਗਮ ਦੇ ਸਫਲ ਆਯੋਜਨ ਲਈ ਵਿਗਾੜ ਨੂੰ ਵਧਾਈ ਦਿੱਤੀ। ਡਾ. ਪੰਕਜਪ੍ਰੀਤ ਸਿੰਘ ਮੁਖੀ, ਵਿਜ਼ੀਬਿਲਿਟੀ ਵਿਗਾੜ ਅਤੇ ਸਮਾਗਮ ਦੇ ਕਨਵੀਨਰ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਵਿਗਾੜਾਂ ਨੂੰ ਸਹਾਇਤਾ ਅਤੇ ਸਰੋਤ ਵਿਅਕਤੀਆਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਪੰਨਵਾਲੀ ਫਤਹਿਗੜ੍ਹ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਰਾਇਮੋਟੋਲੋਜੀਕਲ ਜੋੜਾਂ ਦੀ ਬਿਮਾਰੀ ਸਬੰਧੀ ਪੋਸਟਰ ਮੁਕਾਬਲਾ ਕਰਵਾਇਆ ਗਿਆ।

# ਪਿੰਡ ਪੰਗੋਟਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ

ਗੈਰ-ਸਿਫਾਰਸ਼ੀ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ : ਡਾ. ਭੁਪਿੰਦਰ ਸਿੰਘ

ਹਰਭਜਨ ਪੱਟੀ/7 ਸਤੰਬਰ : ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਡਾ. ਹਰਪਾਲ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ ਅਤੇ ਖੇਤੀਬਾੜੀ ਅਫਸਰ ਪੱਟੀ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਬਲਾਕ ਪੱਟੀ ਦੇ ਪਿੰਡ ਪੰਗੋਟਾ ਵਿਖੇ ਕਿਸਾਨ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾ. ਗੁਰਬਚਿੰਦਰ ਸਿੰਘ ਏਡੀਓ ਨੇ ਕਿਹਾ ਕਿ ਬਾਸਮਤੀ ਵਿਚ ਗੈਰ ਸਿਫਾਰਸ਼ੀ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਤਾਂ ਜੋ ਅੰਤਰਰਾਸ਼ਟਰੀ ਮੈਂਡੀ ਵਿਚ ਬਾਸਮਤੀ ਦਾ ਚੰਗਾ ਮੁੱਲ ਮਿਲ



ਸਕੇ ਉਹਨਾਂ ਅਪੀਲ ਕੀਤੀ ਕਿ ਮਿਮਾਰੀ ਬਾਸਮਤੀ ਪੈਦਾ ਕਰਨ ਹਿੱਤ ਸਰਕਾਰ ਵੱਲੋਂ ਦਿੱਤੇ ਸਿਖਲਾਈ ਸੈਸ਼ਨਾਂ ਨੂੰ ਜ਼ਰੂਰ ਹਾਜ਼ਰ ਹੋਣਾ ਚਾਹੀਦਾ ਹੈ। ਇਸ ਮੌਕੇ ਡਾ. ਗੁਰਬਚਿੰਦਰ ਸਿੰਘ ਏਡੀਓ ਨੇ ਕਿਹਾ ਕਿ ਬਾਸਮਤੀ ਵਿਚ ਗੈਰ ਸਿਫਾਰਸ਼ੀ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਤਾਂ ਜੋ ਅੰਤਰਰਾਸ਼ਟਰੀ ਮੈਂਡੀ ਵਿਚ ਬਾਸਮਤੀ ਦਾ ਚੰਗਾ ਮੁੱਲ ਮਿਲ ਸਕੇ। ਉਹਨਾਂ ਅਪੀਲ ਕੀਤੀ ਕਿ ਮਿਮਾਰੀ ਬਾਸਮਤੀ ਪੈਦਾ ਕਰਨ ਹਿੱਤ ਸਰਕਾਰ ਵੱਲੋਂ ਦਿੱਤੇ ਸਿਖਲਾਈ ਸੈਸ਼ਨਾਂ ਨੂੰ ਜ਼ਰੂਰ ਹਾਜ਼ਰ ਹੋਣਾ ਚਾਹੀਦਾ ਹੈ। ਇਸ ਮੌਕੇ ਡਾ. ਗੁਰਬਚਿੰਦਰ ਸਿੰਘ ਏਡੀਓ ਨੇ ਕਿਹਾ ਕਿ ਬਾਸਮਤੀ ਵਿਚ ਗੈਰ ਸਿਫਾਰਸ਼ੀ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਤਾਂ ਜੋ ਅੰਤਰਰਾਸ਼ਟਰੀ ਮੈਂਡੀ ਵਿਚ ਬਾਸਮਤੀ ਦਾ ਚੰਗਾ ਮੁੱਲ ਮਿਲ ਸਕੇ। ਉਹਨਾਂ ਅਪੀਲ ਕੀਤੀ ਕਿ ਮਿਮਾਰੀ ਬਾਸਮਤੀ ਪੈਦਾ ਕਰਨ ਹਿੱਤ ਸਰਕਾਰ ਵੱਲੋਂ ਦਿੱਤੇ ਸਿਖਲਾਈ ਸੈਸ਼ਨਾਂ ਨੂੰ ਜ਼ਰੂਰ ਹਾਜ਼ਰ ਹੋਣਾ ਚਾਹੀਦਾ ਹੈ।

# ਫੁਗਾ ਚੌਕ ਸੜਕ 'ਤੇ ਪ੍ਰੀਮਿਕਸ ਪਾਉਣ ਲਈ 1 ਕਰੋੜ 52 ਲੱਖ ਦਾ ਟੈਂਡਰ ਪਾਸ

ਜਲਦ ਬਦਲੀ ਜਾਵੇਗੀ ਸੜਕ ਦੀ ਨੁਹਾਰ : ਚੇਅਰਮੈਨ ਮੰਨਾ

ਧਰਮਪਾਲ ਸਿੰਘ ਬਰਨਾਲਾ/7 ਸਤੰਬਰ : ਸੂਬੇ ਅੰਦਰ ਪੰਜਾਬ ਸਰਕਾਰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਸਰਕਾਰ ਵੱਲੋਂ ਸਰਵੇਸ ਸੀਡਰ ਤੇ 50 ਪ੍ਰਤੀਸ਼ਤ ਸਮਝੌਤੀ ਦਿੱਤੀ ਜਾ ਰਹੀ ਹੈ ਇਸ ਲਈ ਕਿਸਾਨ ਆਨਲਾਈਨ ਆਲਾਈ ਕਰਨ। ਇਸ ਮੌਕੇ ਬਾਸਮਤੀ ਪ੍ਰੋਜੈਕਟ ਸੁਧਾਰਵਾਈਜ਼ ਹੁਰਿੰਦਰ ਕੌਰ, ਮਨਿੰਦਰ ਕੌਰ, ਬੀਤੀ ਉਪ ਨਿਰੀਖਕ ਤਲਵਿੰਦਰ ਸਿੰਘ, ਫੀਲਡ ਵਰਕਰ ਦਿਲਬਾਗ ਸਿੰਘ, ਅਗਾਂ ਵਧੂ ਕਿਸਾਨ ਗੁਰਸਾਹਿਬ ਸਿੰਘ, ਨਿਰਮਲ ਸਿੰਘ, ਮਨੋਜੀ ਸਿੰਘ, ਵਰਿੰਦਰ ਸਿੰਘ ਆਦਿ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ।



ਭਵਿੱਖ ਵਿੱਚ ਵੀ ਪੰਜਾਬ ਸਰਕਾਰ ਆਮ ਲੋਕਾਂ ਦੀ ਸੁਵਿਧਾ ਲਈ ਕੰਮ ਕਰਦੀ ਰਹੇਗੀ। ਇਸ ਮੌਕੇ ਉਨ੍ਹਾਂ ਨਾਲ ਲਵਪ੍ਰੀਤ ਸਿੰਘ ਦੀਵਾਨਾ, ਸੁਖਜਿੰਦਰ ਸਿੰਘ, ਸਚੀਪ ਸਿੰਘ ਭੱਠਲ, ਜਸਪ੍ਰੀਤ ਸਿੰਘ ਜੱਸਾ, ਬਿੰਦਰ ਸੰਧੂ ਆਦਿ ਹਾਜ਼ਰ ਸਨ।

# ਏਜੰਸੀ ਵੱਲੋਂ ਅਧਿਆਪਕ ਦਿਵਸ ਮਨਾਇਆ

ਅਨਿਲ ਕੁਮਾਰ ਜੰਡਿਆਲਾ ਗੁਰੂ/7 ਸਤੰਬਰ : ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਨੇ



ਲਿਆ ਉਨ੍ਹਾਂ ਦੀ ਸੂਝ ਅਤੇ ਵਿਚਾਰਾਂ ਨੇ ਅਧਿਆਪਕਾਂ ਦੇ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ 'ਤੇ ਡੂੰਘੇ ਪ੍ਰਭਾਵ ਨੂੰ ਉਜਾਗਰ ਕੀਤਾ। ਪ੍ਰਸ਼ੰਸਾ ਦੇ ਚਿੰਨ੍ਹ ਵਜੋਂ, ਕਾਲਜ ਨੇ ਹਰੇਕ ਵਿਭਾਗ ਦੇ ਸਰਵੋਤਮ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਆਪਣੇ ਫੈਕਲਟੀ ਮੈਂਬਰਾਂ ਦੇ ਬੇਮਿਸਾਲ ਸਮਰਥਣ ਅਤੇ ਵਚਨਬੱਧਤਾ ਨੂੰ ਮਾਨਤਾ ਦਿੱਤੀ। ਮੈਨੇਜਿੰਗ ਡਾਇਰੈਕਟਰ, ਡਾ. ਰਜਨੀਤ ਅਰੋੜਾ ਨੇ ਆਪਣੇ ਸੰਬੋਧਨ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਧਿਆਪਕ ਸਾਡੇ ਮੌਜੂਦਾ ਸਮਾਜ ਦੀ ਕੁਸ਼ਲਤਾ ਅਤੇ ਤਰੱਕੀ ਨੂੰ ਚਲਾਉਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ। ਡਾ. ਅਰੋੜਾ ਨੇ ਕਿਹਾ ਕਿ ਅਧਿਆਪਕ ਹੀ ਅਗਾਂਹਵਧੂ ਸਮਾਜ ਦੇ ਨਿਰਮਾਤਾ ਹੁੰਦੇ ਹਨ। ਪ੍ਰਿੰਸੀਪਲ ਡਾ. ਗੋਵਰ ਤੰਜਪਾਲ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਅਜੋਕੇ ਕਾਲਜ 'ਚ ਸਿੱਖਿਆ ਦੀ ਮਹੱਤਤਾ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਅਗਲੀ ਪੀੜ੍ਹੀ ਦੇ ਪਾਲਣਾ ਪੜ੍ਹਾਈ ਵਿੱਚ ਅਧਿਆਪਕਾਂ ਦੀ ਲਾਜ਼ਮੀ ਭੂਮਿਕਾ 'ਤੇ ਜ਼ੋਰ ਦਿੱਤਾ।

# 18 ਨੂੰ ਵਾਗਰਾ ਤੇ 20 ਨੂੰ ਹੁਸੈਨੀਵਾਲਾ ਬਾਰਡਰ 'ਤੇ ਵਿਸ਼ਾਲ ਕਾਨਫਰੰਸ : ਸਰਦੂਲ ਸਿੰਘ

ਮਨਜੀਤ ਸਿੰਘ ਵੱਲਾ ਜੈਤੋ/7 ਸਤੰਬਰ : ਸੜਕੀ ਰਸਤੇ ਭਾਰਤ ਪਾਕਿਸਤਾਨ ਵਪਾਰ ਸ਼ੁਰੂ ਕਰਵਾਉਣ ਲਈ ਕਿਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਭਰ ਵਿੱਚ ਵੱਡਾ ਸੰਘੋੜ ਸ਼ੁਰੂ ਕੀਤਾ ਹੋਇਆ ਹੈ। ਸਤੰਬਰ ਮਹੀਨੇ ਵਿੱਚ ਪੰਜਾਬ ਵਿੱਚ ਸੱਤ ਸੜਕੀ ਕਾਨਫਰੰਸ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਵਿੱਚ 18 ਸਤੰਬਰ ਨੂੰ ਵਾਗਰਾ ਬਾਰਡਰ ਅਤੇ 20 ਸਤੰਬਰ ਨੂੰ ਹੁਸੈਨੀਵਾਲਾ ਬਾਰਡਰ ਤੇ ਵਿਸ਼ਾਲ ਕਾਨਫਰੰਸ ਕੀਤੀਆਂ ਜਾ ਰਹੀਆਂ ਹਨ। ਹੁਸੈਨੀਵਾਲਾ ਕਾਨਫਰੰਸ ਨੂੰ ਸਫਲ ਬਣਾਉਣ ਲਈ ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਟਰੱਕ ਅਪਰੇਟਰ ਯੂਨੀਅਨ ਜੈਤੋ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਜੀਠਰ ਸਕੱਤਰ ਸਰਦੂਲ ਸਿੰਘ ਕਾਮਰੱਤੀ, ਬਲਾਕ ਪ੍ਰਧਾਨ ਨੇਬ ਸਿੰਘ ਫੌਜੀ ਕੋਠੇ ਮਾਰਲਾ ਅਤੇ ਇਕਾਈ ਆਗੂ ਚਮਕੌਰ ਸਿੰਘ ਚੌਠੇ ਮਾਰਲਾ ਨੇ ਸ਼ਿਰਕਤ ਕੀਤੀ। ਆਗੂਆਂ ਨੇ ਆਪਣੇ ਸੰਬੰਧਿਤ ਵਿਚਾਰਾਂ ਵਿੱਚ ਪੰਜਾਬ ਦੇ ਸੜਕੀ ਰਸਤੇ ਗਾਹੀ ਪਾਕਿਸਤਾਨ ਨਾਲ ਵਪਾਰ ਸ਼ੁਰੂ ਕੀਤਾ ਜਾਵੇ ਤਾਂ ਹਰ ਵਰਗ, ਭਾਵ ਟਰੱਕ ਅਪਰੇਟਰ, ਕਿਸਾਨ, ਸਜਦੂਰ, ਦੁਕਾਨਦਾਰ, ਵਰਕਸ਼ਾਪ ਵਾਲੇ ਫੈਕਟਰੀ ਵਾਲੇ ਆਦਿ ਸਭ ਨੂੰ ਫਾਇਦਾ ਹੋਵੇਗਾ। ਇੱਥੋਂ ਤੱਕ ਕਿ ਪੰਜਾਬ ਸਰਕਾਰ ਨੂੰ ਵੀ ਟੈਕਸਾਂ ਦੇ ਰੂਪ ਵਿੱਚ ਵੱਡੀ ਆਰਥਿਕ ਮੱਦਦ ਮਿਲੇਗੀ। ਆਗੂਆਂ ਨੇ ਟਰੱਕ ਅਪਰੇਟਰਾਂ ਨੂੰ ਇਸ ਕਾਨਫਰੰਸ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਕਿਹਾ। ਅਪਰੇਟਰਾਂ ਨੇ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਵਾਅਦਾ ਕੀਤਾ। ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ (ਟਰੱਕ ਅਪਰੇਟਰ), ਚਰਮਿੰਦਰ ਸਿੰਘ ਮਾਟਾ, ਗੁਰਪ੍ਰੀਤ ਸਿੰਘ, ਬਿੰਦਰ ਨਾਲ ਸਿੰਘ ਕਾਮਰੱਤੀ ਤੋਂ ਇਲਾਵਾ ਬਹੁਤ ਸਾਰੇ ਟਰੱਕ ਅਪਰੇਟਰ ਅਤੇ ਡਰਾਈਵਰ ਵੀ ਸ਼ਾਮਲ ਹੋਏ।



# Jindal Cotex Limited

CIN NO. L17115PB1998PLC021084 Regd. Office: Village Mandiala Kalan, P.O. Bija, Tehsil Khanna, Distt. Ludhiana (PB) 141412. Ph: 01628-289842. E-mail: cs@sjgroup.in, www.jindalcotex.com

NOTICE Notice pursuant to Section 108 of the Companies Act, 2013 (the Act) read with Rule 20 of the Companies (Management & Administration) Rules, 2014, and other applicable circulars issued by the Ministry of Corporate Affairs ("MCA") and SEBI is given as follows:

- Business as set out in the Notice dated 01st September, 2023 for the 26th Annual General Meeting to be held on Saturday, 30th September, 2023 at Mandiala Kalan, P.O. Bija, Tehsil Khanna, Ludhiana-141412, Punjab at 10.30 A.M. may be transacted by voting through electronic means.
- The remote e-voting window will open at 09.00 A.M. on 27th September, 2023 and closed at 05.00 P.M. on 29th September, 2023.
- Members holding shares either in physical form or in dematerialized form as on the cut-off date i.e. 23rd September, 2023, may cast their vote electronically through electronic voting system of the Central Depository Services (India) Ltd. (CDSL) as well as voting through ballot at the AGM on the businesses as set out in the Notice of AGM.
- Any person who has not registered his email address with the company, respective depository or Registrar can get the same registered in the manner as specified in the notice of 26th Annual General Meeting.
- Any person, who acquires shares of the Company and becomes a shareholder of the Company after the date of the Notice of AGM and holds shares as on the cut-off date i.e. 23rd September, 2023, may obtain the login ID and password for remote e-voting by sending a request at info@bighsareonline.com.
- The remote e-voting module will be disabled after the above time by CDSL and E-voting shall not be allowed thereafter.
- The facility for voting through ballot paper shall be made available at the AGM.
- The members attending the meeting who have not already cast their vote by remote e-voting shall be able to exercise the right at the meeting. The members who have cast their vote by remote e-voting prior to the meeting may also attend the meeting but shall not be entitled to cast the vote again.
- Further pursuant to the provisions of section 91 of the Companies Act 2013 and Regulation 42 of the SEBI (Listing Obligations and disclosure requirements) Regulations, 2015 with stock exchange(s), the register of members and the share transfer books of the company will remain closed from Saturday, 23rd September 2023 to Saturday, 30th September 2023 (Both days inclusive for the said AGM).
- A person whose name is recorded in the register of members or in the register of beneficial owners maintained by the depositories as on the cut-off date only shall be entitled to avail the facility of remote e-voting as well